

CIN NO. L24231PB1975PLC047063

Regd. Office & Works

Milestone-18, Ambala-Kalka Road, Village & P.O. Bhankharpur, Derabassi, Distt SAS Nagar, Mohali (Punjab)-140201, INDIA Tele: 01762-280086, 522250, Fax: 01762-280070, E-mail: info@punjabchemicals.com, Website: www.punjabchemicals.com 13th July, 2021

- E filing

The Manager

Department of Corporate Services

Bombay Stock Exchange Limited

1st Floor, New Trading Wing, P.J.

Towers

Dalal Street Fort

MUMBAI-400 001

Scrip Code: 506618 Tel No.: 022-22728073 The Manager

Listing Department

National Stock Exchange of India

Limited

Exchange Plaza, Bandra Kurla

Complex Bandra (East) MUMBAI-400 051

Scrip Symbol: PUNJABCHEM

Tel No.: 022-26598235/26598458

SUB: Newspaper Advertisement for the 45th Annual General Meeting

Dear Sirs,

In terms of Regulation 30 and 47 of the SEBI (Listing Obligations and Disclosure Requirements) Regulations, 2015 and Rule 20 of Companies (Management and Administration) Rules, 2014 read with MCA General Circular No. 02/2021 dated January 13, 2021, SEBI Circular No. SEBI/HO/CFD/CMD2/CIR/P/2021/11 dated January 15, 2021 and previous circulars in this regard, we enclose herewith the copy of the advertisement published on July 12, 2021 in following Newspapers pertaining to the 45th Annual General Meeting of the Company scheduled to be held on Thursday, the 12th August, 2021 through Video Conferencing (VC) / Other Audio-Visual Means (OAVM) for the financial year ending 2020-2021:

- a) Rozana Spokesman in Punjabi Language (Vernacular).
- b) Financial Express (All Edition) in English Language;
- c) Jansatta (Chandigarh Edition) in Hindi Language;

The same are also available on the website of the Company at <u>www.punjabchemicals.com</u>. Kindly take the same on your record.

Thanking you,
Yours faithfully,
For PUNJAB CHEMICALS AND
CROP PROTECTION LIMITED,

CS. PUNIT K ABROL SR.V.P.(FINANCE) & SECRETARY

Encl: a/a

ਇਹੀ ਵਰਤਾਰਾ ਅਜਕਲ ਲਗਾਤਾਰ ਜਾਰੀ ਹੈ। ਦਜੇ ਪਾਸੇ ਝੋਨੇ ਦੀ ਸਿੰਚਾਈ ਦਾ ਦੂਸਰਾ ਹੱਲ ਮਾਨਸੂਨ ਹੈ, ਜੋ ਇਸ ਵਾਰ ਕਰੀਬ ਇਕ ਮਹੀਨਾ ਪਹਿਲਾਂ ਪੰਜਾਬ 'ਚ ਆ ਚੁੱਕੀ ਹੈ। ਪ੍ਰੰਤੂ ਮੌਨਸੂਨ ਇਕੱਲੀ ਹੀ ਆ ਗਈ, ਵਰਖਾ ਨਾਲ ਨਹੀਂ ਲਿਆਂਦੀ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਸਰਵਜੋਤ ਕੌਰ ਨੇ ਦੱਸਿਆ ਕਿ ਨੀਮ ਪਹਾੜੀ ਖੇਤਰਾਂ ਵਿਚ ਹਲਕੀ ਵਰਖਾ ਜ਼ਰੂਰ ਹੈ, ਪਰ ਭਾਰੀ ਵਰਖਾ ਦਾ ਫ਼ਿਲਹਾਲ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ 13 ਜੁਲਾਈ ਤੋਂ ਬਾਅਦ ਹਲਕੀ ਵਰਖਾ ਵੀ ਬੰਦ ਹੋ ਜਾਵੇਗੀ। ਮੌਸਮ ਦੇ ਜ਼ਰੂਰੀ ਬਦਲਾਅ ਨਾ ਹੋਏ ਤਾਂ ਕਈ ਦਿਨਾਂ ਤਕ ਵਰਖਾ ਦਾ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ। ਹੁਣ ਮਸਲਾ ਇਹ ਹੈ ਕਿ ਨਾ ਤਾਂ ਵਰਖਾ ਹੋਣੀ ਹੈ ਤੇ ਨਾ ਹੀ ਪੰਜਾਬ ਸਰਕਾਰ ਵਲੋਂ ਬਿਜਲੀ ਸਪਲਾਈ ਦਾ ਕੋਈ ਪਬੰਧ ਨਜ਼ਰ ਨਹੀਂ ਆ ਰਿਹਾ ਹੈ। ਇਸ ਲਈ ਝੋਨੇ ਦੀ ਸਿੰਚਾਈ ਡੀਜ਼ਲ ਸਹਾਰੇ ਹੀ ਕਰਨੀ ਪੈਣੀ ਹੈ।

ਝੋਨੇ ਦੀ ਸਿੰਚਾਈ ਛਪੜਾਂ ਸਹਾਰੇ ਹੋਣ ਲੱਗੀ : ਪੰਜਾਬ ਦੇ ਕਰੀਬ ਹਰੇਕ ਪਿੰਡ ਵਿਚ ਲੋਕ ਮੋਟਰਾਂ ਲਗਾ ਕੇ ਛੱਪੜਾਂ ਦਾ ਪਾਣੀ ਚੁੱਕ ਕੇ ਆਪਣੇ ਝੋਨੇ ਦੀ ਸਿੰਚਾਈ ਕਰ ਰਹੇ ਹਨ। ਪਰ ਇਸ ਤਰ੍ਹਾਂ ਸਿਰਫ਼ ਛੱਪੜਾਂ ਨੇੜਲੇ ਖੇਤਾਂ ਨੂੰ ਹੀ ਪਾਣੀ ਦਿਤਾ ਜਾ ਸਕਦਾ ਹੈ। ਦੂਰ ਵਾਲੇ ਖੇਤਾਂ ਨੂੰ ਇਹ ਸਹੂਲਤ ਵੀ ਨਹੀਂ

ਖੇਤੀਬਾੜੀ ਵਿਭਾਗ ਦੇ ਮਾਹਰ ਜੀ.ਐਸ. ਰੋਮਾਣਾ ਨੇ ਇਸ ਵਰਤਾਰੇ ਨੂੰ ਹਾਨੀਕਾਰਕ ਦਸਿਆ ਹੈ।ਉਨ੍ਹਾਂ ਕਿਹਾ ਕਿ ਛਪੜਾਂ ਦਾ ਗੰਦਾ ਪਾਣੀ ਝੋਨੇ ਲਈ ਕਦੇ ਵੀ ਲਾਭਦਾਇਕ ਨਹੀਂ ਹੋ ਸਕਦਾ। ਕਿਉਂਕਿ ਪਾਣੀ ਸਿੰਚਾਈ ਦੇ ਕਾਬਲ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ।

ਡੀਜ਼ਲ 'ਤੇ ਕਰਨੀ ਪਵੇਗੀ ਸਿੰਚਾਈ : ਬਿਜਲੀ ਨਾ ਮਿਲਣ ਅਤੇ ਵਰਖਾ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੰਚਾਈ ਡੀਜਲ ਮਚਾ ਕੇ ਟਿਊਬਵੈੱਲਾਂ ਰਾਹੀਂ ਕਰਨੀ ਪਵੇਗੀ। ਪਹਿਲਾਂ ਇਹੀ ਡੀਜ਼ਲ 50 ਤੋਂ 60 ਰੁਪਏ ਸੀ, ਜੋ ਹੁਣ 100 ਰੁਪਏ ਦੇ ਨੇੜੇ ਪਹੁੰਚ ਗਿਆ ਹੈ ਅਜਿਹੀ ਸਰਤ ਵਿਚ ਡੀਜਲ 'ਤੇ ਸਿੰਚਾਈ ਹੋਰ ਵੀ ਆਰਥਿਕ ਬੋਝ ਵਾਲੀ ਹੈ। ਇਕ ਏਕੜ 'ਤੇ 800 ਰਪਏ ਦਾ ਡੀਜ਼ਲ ਮੱਚ ਜਾਂਦਾ ਹੈ। ਹੋਰ ਖ਼ਰਚੇ ਮਿਲਾ ਕੇ ਲਾਗਤ ਐਨੀ ਜ਼ਿਆਦਾ ਹੋ ਜਾਵੇਗੀ ਕਿ ਕਿਸਾਨ ਝੋਨੇ ਵੇਚ ਕੇ ਇਸ ਨੂੰ ਪੂਰਾ ਵੀ ਨਹੀਂ ਕਰ ਸਕੇਗਾ।

ਐਨ.ਆਈ.ਏ., ਰਾਅ, ਆਈ.ਬੀ. ਨੇ ਸਾਂਝੇ ਤੌਰ ਤੇ ਸੀਨਗਰ, ਅਨੰਤਨਾਗ, ਬਾਰਾਮੂਲਾ 'ਚ ਕੀਤੀ ਛਾਪੇਮਾਰੀ, 6 ਗ੍ਰਿਫ਼ਤਾਰ

ਐਨਆਈਏ ਦੀ ਟੀਮ ਅਤੇ ਦਿੱਲੀ ਤੋਂ ਇਕ ਵਿਸ਼ੇਸ਼ ਟੀਮ 9 ਜੁਲਾਈ ਨੂੰ ਪਹੁੰਚੀ ਸੀ। ਸੂਤਰਾਂ ਨੇ ਕਿਹਾ ਕਿ ਪੁੱਛਗਿੱਛ ਤੋਂ ਜਲਦੀ ਬਾਅਦ ਹੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸੂਤਰਾਂ ਨੇ ਇਹ ਵੀ ਕਿਹਾ ਕਿ ਉਮਰ ਭੱਟ ਜਾਂ ਹਬੀਬ ਉਮਰ ਨਿਸਾਰ, ਅਸਲ ਵਿਚ, ਕੱਟੜਪੰਥੀ ਮੈਗਜੀਨ ਦਾ ਸੰਪਾਦਕ ਸੀ। ਇਸ ਤੋਂ ਇਲਾਵਾ ਜਿਨ੍ਹਾਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਨ੍ਹਾਂ ਵਿਚ ਓਵਿਸ ਅਹਮਾਦ ਭੱਟ, ਤਨਵੀਰ ਅਹਮਾਦ ਭੱਟ, ਅਮੀਨ ਮਲਿਕ ਦੇ ਰੂਪ ਵਿਚ ਸ਼ਾਮਲ ਹਨ।ਸ੍ਰੀਨਗਰ ਵਿਚ ਇਕ ਅਧਿਕਾਰੀ ਨੇ ਦਸਿਆ ਕਿ ਐਨਆਈਏ ਦੇ ਅਧਿਕਾਰੀਆਂ ਨੇ ਇਕ ਦਾਰੂਲ ਉਲੂਮ ਤੇ ਛਾਪਾ ਮਾਰਿਆ ਅਤੇ ਇਕ ਲੈਪਟਾਪ, ਬੈਂਕ ਅਕਾਉਂਟ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਅਧਿਕਾਰੀ ਨੇ ਦਸਿਆ ਕਿ ਐਨਆਈਏ ਦੇ ਜਵਾਨਾਂ ਨੇ ਦਾਰੁਲ ਉਲੂਮ ਮੁਖੀ ਨੂਰ ਦੀਨ ਭੱਟ ਨੂੰ ਮੌਕੇ 'ਤੇ ਹੀ ਹਿਰਾਸਤ ਵਿਚ ਲੈ ਲਿਆ।

'300 ਯੂਨਿਟ ਬਿਜਲੀ ਦਿਆਂਗੇ ਮੁਫ਼ਤ'

ਕੇਜਰੀਵਾਲ ਨੇ ਕਿਹਾ ਉੱਤਰਾਖੰਡ ਦੀ ਜਨਤਾ ਦੇ ਵਿਕਾਸ ਦੇ ਬਾਰੇ 'ਚ ਕੌਣ ਸੋਚੇਗਾ। ਕੀ ਇਨ੍ਹਾਂ ਦੋਵਾਂ ਪਾਰਟੀਆਂ 'ਚ ਕਿਸੇ ਨੂੰ ਉੱਤਰਾਖੰਡ ਦੀ ਜਨਤਾ ਉੱਤਰਾਖੰਡ ਦੇ ਵਿਕਾਸ, ਉੱਤਰਾਖੰਡ ਦੇ ਲੋਕਾਂ ਦੇ ਬਾਰੇ 'ਚ ਚਿੰਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਸਿਰਫ਼ ਕਰਸੀ ਦੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਕਿਹਾ, ਅੱਜ ਇੰਨੀ ਮਹਿੰਗਾਈ ਹੋ ਗਈ ਹੈ ਕਿ ਆਮ ਆਦਮੀ ਨੂੰ ਅਪਣਾ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ।

ਪਰਯਾਗਰਾਜ 'ਚ ਡਿੱਗੀ ਬਿਜਲੀ, 19 ਮੌਤਾਂ, ਕਈ ਲੋਕ ਝੂਲਸੇ

ਕੁਮਾਰ (11) ਬਿਜਲੀ ਡਿੱਗਣ ਦਾ ਸ?ਕਾਰ ਹੋਏ।ਰੰਜਨਾ (17), ਨਵਾਬਗੰਜ ਦੇ ਸਰਾਏ ਦਾਦਨ ਪਿੰਡ ਦੀ ਵਸਨੀਕ, ਆਰਤੀ ਸਰੋਜ (18), ਸੁਲਤਾਨਪੁਰ ਦੀ ਰਹਿਣ ਵਾਲੀ ਬਿਜਲੀ ਦੀ ਵਜ੍ਹਾ ਨਾਲ ਅਪਣੀ ਜਾਨ ਤੋਂ ਹੱਥ ਧੋ ਬੈਠੀ, ਜਦਕਿ ਜਸਰਾ ਦੇ ਰੇਰਾ ਪਿੰਡ ਦੇ ਕੇਵਤਨ ਬਸਤੀ ਨਿਵਾਸੀ ਵਿਲੇਸ ਕੁਮਾਰ ਬਿੰਦ (18) ਦੀ ਮੌਤ ਹੋ ਗਈ। ਇਸੇ ਤਰਾਂ ਕਾਰਚਣਾ ਦੇ ਰੋਕੜੀ ਪਿੰਡ ਵਿਚ ਤਿਭਵਨ ਨਾਥ ਪਟੇਲ (55), ਸੰਕਰਗੜ ਦੇ ਕਰੀਆ ਕਾਲਾ ਪਿੰਡ ਨਿਵਾਸੀ ਕਾਮਤਾ ਪ੍ਰਸਾਦ ਸਿੰਘ (56), ਹਰੀਸਚੰਦਰ (18), ਬਾੜਾ ਦੇ ਕੇਵਤਨ ਪੂਰਵਾ, ਗੋਦਵਾ ਹੋਲਾਗੜ੍ਹ ਦੇ ਪਿੰਡ ਕਮਾਲਪੁਰ ਦੀ ਨਿਵਾਸੀ ਸੰਗੀਤਾ ਪਟੇਲ (20) ਦੀ ਮੌਤ ਹੋ ਗਈ। ਕਮਲਾ ਦੇਵੀ (61) ਨਿਵਾਸੀ ਮੌਈਮਾ ਦੇ ਪਿੰਡ ਨੌਗੀਰਾ ਅਤੇ ਕੁੰਧੀਆੜਾ ਦੇ ਕ੍ਰਿਸਨਾਨੰਦ (58) ਨੇ ਵੀ ਬਿਜਲੀ ਦੀ ਚਪੇਟ ਵਿਚ ਆ ਕੇ

ਦਮ ਤੋੜ ਦਿਤਾ।(**ਏਜੰਸੀ**) ਅਣਪਛਾਤੇ ਵਾਹਨ ਦੀ ਲਪੇਟ 'ਚ ਆਕੇ ਵਿਅਕਤੀ ਦੀ ਮੌਤ

ਮੌਗਾ, 11 ਜੁਲਾਈ (ਅਰੁਣ ਵਿਰੁਧ ਮਾਮਲਾ ਦਰਜ ਕੀਤਾ ਗੁਲਾਟੀ) : ਸਥਾਨਕ ਲਾਲ ਸਿੰਘ ਜਾਵੇਗਾ। ਰੋਡ ਦੇ ਨੇੜੇ ਅੱਜ ਸਵੇਰੇ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀ ਕਿਸੇ

ਵਾਹਨ ਦੀ ਲਪੇਟ ਆਉਣ ਨਾਲ

ਮੌਤ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੀ ਪਹਿਚਾਣ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰਖਵਾ ਦਿਤੀ ਹੈ। ਥਾਣਾ ਸਿਟੀ ਸਾਊਥ ਦੇ ਐਸ.ਆਈ. ਬਲਵਿੰਦਰ ਸਿੰਘ ਨੇ ਦਸਿਆ ਕਿ ਐਤਵਾਰ ਦੀ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਲਾਲ ਸਿੰਘ ਰੋਡ ਦੇ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਦ ਉਹ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੱਜੇ ਤਾਂ ਦੇਖਿਆ ਕਿ ਵਿਅਕਤੀ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋਈ ਹੈ। ਪੁਲਿਸ ਨੇ ਲਾਸ਼ ਦੀ ਸ਼ਿਨਾਖਤ ਕਰਵਾਉਣ ਲਈ 72 ਘੰਟੇ ਵਾਸਤੇ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰਖਵਾ ਦਿਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵਲੋਂ ਅਣਪਛਾਤੇ ਵਾਹਨ

ਕਾਰਗਿਲ ਅਤੇ ਲੱਦਾਖ਼ 'ਚ ਲਹਿਰਾਇਆ ਕਿਸਾਨੀ-ਝੰਡਾ

ਜ਼ਿਕਰਯੋਗ ਹੈ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਕਿਸਾਨਾਂ ਪ੍ਰਤੀ ਮੰਦੀ ਸ਼ਬਦਾਵਲੀ ਕਾਰਨ ਉਹ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਲਗਾਤਾਰ ਸਾਹਮਣਾ ਕਰ ਰਹੇ ਹਨ। ਹਰਿਆਣਾ ਦੇ ਫ਼ਤਿਆਬਾਦ ਵਿਚ ਭਾਜਪਾ ਐਮਪੀ ਸਨੀਤਾ ਦੱਗਲ ਦਾ ਜ਼ਬਰਦਸਤ ਵਿਰੋਧ ਹੋਇਆ ਕਿਸਾਨਾਂ ਦੇ ਸ਼ਾਂਤਮਈ ਅਤੇ ਵਿਸ਼ਾਲ ਇਕੱਠ ਨੇ ਭਾਜਪਾ ਆਗੂ ਵਿਰਧ ਜ਼ੋਰਦਾਰ ਰੋਸ-ਪਦਰਸ਼ਨ ਕੀਤਾ। ਰਾਜਸਥਾਨ ਦੇ ਗੰਗਾਨਗਰ ਵਿਚ ਵੀ ਭਾਜਪਾ ਆਗੂਆਂ ਦੀ ਇਕ ਮੀਟਿੰਗ ਦੌਰਾਨ ਕਿਸਾਨਾਂ ਵਲੋਂ ਕਾਲੇ-ਝੰਡਿਆਂ ਨਾਲ ਸ਼ਾਂਤਮਈ ਰੋਸ-ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਐਮਐਲਏ ਪਿਆਰੇ ਲਾਲ, ਰਾਮਪ੍ਤਾਪ ਅਤੇ ਵਨੀਤਾ ਅਹੁਜਾ ਵਿਰੁਧ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੇ ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ ਦੇ ਬੀਤੀ ਰਾਤ ਟੈਂਟਾਂ ਵਿਚ ਲੱਗੀ ਅੱਗ ਕਾਰਨ ਭਾਰੀ ਪੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਗ ਕਾਰਨ ਕਈ ਟੈਂਟ ਸੁਆਹ ਹੋ ਗਏ ਤੇ ਉਨ੍ਹਾਂ ਵਿਚ ਰਖਿਆ ਸਾਰਾ ਸਾਮਾਨ ਵੀ ਸੜ ਗਿਆ। ਪਾਪਤ ਜਾਣਕਾਰੀ ਮਤਾਬਕ ਅੱਗ ਕਾਰਨ ਗੱਦੇ, ਰਸੋਈ ਦਾ ਸਮਾਨ, ਪਾਣੀ ਦੀਆਂ ਬੋਤਲਾਂ

ਉਲੰਪਿਕ ਲਈ ਜਾਣ ਵਾਲਾ ਪੰਜਾਬ ਦਾ ਹੋਵੇਗਾ ਦੂਜਾ ਸੱਭ ਤੋਂ ਵੱਡਾ ਦਲ ਖੇਡ ਮੰਤਰੀ ਨੇ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਉਮੀਦ ਪ੍ਰਗਟਾਈ, ਕਿਹਾ, ਉਲੰਪਿਕ ਲਈ ਸਾਡੀ ਤਿਆਰੀ ਪੂਰੀ

ਚੰਡੀਗੜ੍ਹ, 11 ਜੁਲਾਈ (ਪ੍ਰਕਾਸ਼) : ਉਲੰਪਿਕ ਲਈ ਪੰਜਾਬ ਦੇ ਖਿਡਾਰੀਆਂ ਦੀ ਤਿਆਰੀ ਨੂੰ ਆਲਮੀ ਨਿਯਮਾਂ ਮਤਾਬਕ ਆਖਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਰੋਸਾ ਪ੍ਰਗਟਾਇਆ ਕਿ ਜਪਾਨ ਦੇ ਟੋਕੀਉ ਵਿਖੇ ਇਸ ਸਾਲ 23 ਜੁਲਾਈ ਤੋਂ 8 ਅਗੱਸਤ ਤਕ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਪੰਜਾਬ ਦੇ ਦੌੜਾਕ ਇਕ ਵਾਰ ਫਿਰ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰਨਗੇ ਕਿਉਂਕਿ ਇਨ੍ਹਾਂ ਖੇਡਾਂ ਲਈ ਪੰਜਾਬ ਦੇਸ਼ ਭਰ 'ਚੋਂ ਦੂਜਾ ਸੱਭ ਤੋਂ ਵੱਡਾ ਦਲ ਭੇਜ ਰਿਹਾ ਹੈ।

ਉਲੰਪਿਕ ਲਈ ਚੁਣੇ ਗਏ



ਹੁਣ ਤਕ ਦਾ ਸੱਭ ਤੋਂ ਵੱਡਾ ਦਲ ਖਿਡਾਰੀਆਂ ਨੂੰ ਵਧਾਈ ਦਿੰਦਿਆਂ 117 ਖਿਡਾਰੀਆਂ ਨੂੰ ਉਲੰਪਿਕ ਲਈ ਰਾਣਾ ਸੋਢੀ ਨੇ ਕਿਹਾ ਕਿ ਭਾਰਤ ਭੇਜ ਰਿਹਾ ਹੈ, ਜਿਨ੍ਹਾਂ ਵਿਚੋਂ 14

ਟੋਕੀਉ ਜਾਣ ਵਾਲੇ ਖਿਡਾਰੀਆਂ ਦਾ ਵੇਰਵਾ

ਹਰਮਨਪੀਤ ਸਿੰਘ, ਰਪਿੰਦਰਪਾਲ ਸਿੰਘ, ਹਾਰਦਿਕ ਸਿੰਘ, ਮਨਪੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਅਤੇ ਗੁਰਜੀਤ ਕੌਰ (ਹਾਕੀ), ਅੰਜੁਮ ਮੌਦਗਿੱਲ ਅਤੇ ਅੰਗਦ ਵੀਰ ਸਿੰਘ (ਸ਼ੁਟਿੰਗ), ਸਿਮਰਨਜੀਤ ਕੌਰ (ਮੁੱਕੇਬਾਜ਼ੀ), ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੁਰ ਅਤੇ ਗੁਰਪ੍ਰੀਤ ਸਿੰਘ (ਅਥਲੈਟਿਕਸ) ਵਿੱਚ ਕੁਆਲੀਫ਼ਾਈ ਹੋਏ ਹਨ।

ਫ਼ੀਸਦ ਖਿਡਾਰੀ ਪੰਜਾਬ ਦੇ ਹਨ। ਸਰਕਾਰ ਵਲੋਂ ਪਰੀ ਸਹਾਇਤਾ ਅਤੇ ਉਨ੍ਹਾਂ ਉਮੀਦ ਪਗਟਾਈ ਕਿ ਪੰਜਾਬ ਸਹਲਤਾਂ ਦੇਣ ਦਾ ਭਰੋਸਾ ਦਿਤਾ ਦੇ ਖਿਡਾਰੀ ਘੱਟੇ-ਘੱਟ ਤਿੰਨ ਤੋਂ ਚਾਰ ਅਤੇ ਕਿਹਾ ਕਿ ਅਸੀਂ ਇਨ੍ਹਾਂ ਉਲੰਪਿਕ ਤਮਗ਼ੇ ਜਿੱਤ ਕੇ ਖਿਡਾਰੀਆਂ ਦੀਆਂ ਵਿੱਤੀ ਅਤੇ ਹੋਰ ਲਿਆਉਣਗੇ ਕਿਉਂਕਿ ਹਰਿਆਣਾ ਲੋੜਾਂ ਦਾ ਧਿਆਨ ਰੱਖਾਂਗੇ। ਇਕ ਹੋਰ ਤੋਂ ਬਾਅਦ ਦੂਜੇ ਨੰਬਰ 'ਤੇ ਸੱਭ ਤੋਂ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਰਾਣਾ ਵੱਧ ਖਿਡਾਰੀ ਪੰਜਾਬ ਦੇ ਜਾ ਰਹੇ ਸੋਢੀ ਨੇ ਦਸਿਆ ਕਿ ਪੰਜਾਬ ਨੂੰ 21

ਸਾਲ ਬਾਅਦ ਉਲੰਪਿਕ ਵਿਚ ਹਾਕੀ

ਪੰਜਾਬ ਪੁਲਿਸ ਦੇ ਡੀ.ਐਸ.ਪੀ. ਮਨਪੀਤ ਸਿੰਘ ਟੋਕੀਊ ਉਲੰਪਿਕ ਵਿਚ ਕਪਤਾਨ ਵਜੋਂ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨਗੇ। ਉਹ ਭਾਰਤੀ ਟੁਕੜੀ ਦੇ ਝੰਡਾ ਬਰਦਾਰ ਵੀ ਕੈਬਨਿਟ ਮੈਤਰੀ ਨੇ ਕਿਹਾ ਕਿ ਸੂਬਾ

ਸਰਕਾਰ ਅਤੇ ਪੰਜਾਬੀ ਉਲੰਪਿਕਸ ਲਈ ਭਾਰਤ ਦੀ ਤਮਗ਼ਾ ਸੂਚੀ ਵਿਚ ਪੰਜਾਬ ਨੂੰ ਚੋਟੀ ਦੇ ਰਾਜਾਂ ਵਿਚ ਦੇਖਣ ਦੀ ਉਮੀਦ ਕਰਦੇ ਹਨ। ਪੰਜਾਬ ਨੂੰ ਖੇਡਾਂ ਦੇ ਖੇਤਰ ਵਿਚ ਮੋਹਰੀ ਬਣਾਉਣ ਦੀ ਯੋਜਨਾ ਪਹਿਲਾਂ ਹੀ ਲਾਗੂ ਕਰਨ ਦੇ ਵੱਖ ਵੱਖ ਪੜਾਵਾਂ 'ਤੇ ਹੈ, ਜਿਸ ਦਾ ਮੋਟੋ 'ਕੈਚ-ਦੈੱਮ-ਯੰਗ' ਹੈ। ਉਨ੍ਹਾਂ ਕਿਹਾ ਕਿ ਭਾਰਤ ਖਾਸਕਰ ਪੰਜਾਬ ਖੇਡ ਮੰਤਰੀ ਨੇ ਖਿਡਾਰੀਆਂ ਨੂੰ ਟੀਮ ਦੀ ਕਪਤਾਨੀ ਮਿਲੀ ਹੈ ਅਤੇ ਵਿਚ ਹੁਨਰ ਦੀ ਕਮੀ ਨਹੀਂ ਹੈ।

ਤਾਲਿਬਾਨ ਨੇ ਚੀਨ ਨੂੰ ਦਸਿਆ 'ਦੋਸਤ', ਉਈਗਰ ਇਸਲਾਮੀ ਕੱਟੜਪੰਥੀਆਂ ਨੂੰ ਪਨਾਹ ਨਾ ਦੇਣ ਦਾ ਵਾਅਦਾ

ਬੀਜਿੰਗ, 11 ਜਲਾਈ : ਤਾਲਿਬਾਨ ਨੇ ਕਿਹਾ ਹੈ ਕਿ ਉਹ ਚੀਨ ਨੂੰ ਅਫ਼ਗ਼ਾਨਿਸਤਾਨ ਦੇ 'ਦੋਸਤ' ਦੇ ਤੌਰ 'ਤੇ ਦੇਖਦਾ ਹੈ ਤੇ ਬੀਜਿੰਗ ਨੂੰ ਭਰੋਸਾ ਦਿਤਾ ਹੈ ਕਿ ਉਹ ਅਸ਼ਾਂਤ ਸ਼ਿੰਜੀਆਂਗ ਸੂਬੇ ਦੇ ਉਈਗਰ ਇਸਲਾਮੀ ਕੱਟੜਪੰਥੀਆਂ ਨੂੰ ਅਪਣੇ ਇਥੇ ਪਨਾਹ ਨਹੀਂ ਦੇਵੇਗਾ।ਮੀਡੀਆ 'ਚ ਆਈ ਇਕ ਖ਼ਬਰ 'ਚ ਇਹ ਜਾਣਕਾਰੀ ਦਿਤੀ ਗਈ ਹੈ। ਉਈਗਰ ਇਸਲਾਮੀ ਕੱਟੜਪੰਥੀ ਚੀਨ ਸਰਕਾਰ ਲਈ ਚਿੰਤਾ ਦਾ ਇਕ ਕਾਰਨ ਬਣ

ਅਮਰੀਕੀ ਫ਼ੌਜੀਆਂ ਦੀ ਵਾਪਸੀ ਵਿਚਾਲੇ ਤਾਲਿਬਾਨ ਜੰਗ ਨਾਲ ਮੋਰਚੇ ਦੇ ਬੈਨਰ ਹੇਠ ਗਾਜ਼ੀਪਰ

ਪੁਭਾਵਿਤ ਅਫ਼ਗ਼ਾਨਿਸਤਾਨ 'ਚ ਵੱਧ ਜਦਕਿ ਚੀਨ ਨੂੰ ਇਸ ਗੱਲ ਦੀ ਚਿੰਤਾ ਤਰਕਮੇਨਿਸਤਾਨ ਇਸਲਾਮਿਕ

ਤੋਂ ਵੱਧ ਖੇਤਰ 'ਤੇ ਅਪਣਾ ਕਬਜ਼ਾ ਸਤਾ ਰਹੀ ਹੈ ਕਿ ਤਾਲਿਬਾਨ ਦੇ ਮੁਵਮੈਂਟ ਦਾ ਕੇਂਦਰ ਬਣ ਜਾਵੇਗਾ, ਜੋ ਦੇਸ਼ 'ਚ ਦਾਖ਼ਲ ਹੋਣ ਦੀ ਇਜਾਜ਼ਤ ਲਿਥੀਅਮ ਤੇ ਬੋਰੀਅਮ ਦੇ ਵਿਸ਼ਵ ਦੇ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਾਸਨ 'ਚ ਅਫ਼ਗ਼ਾਨਿਸਤਾਨ,ਈਸਟ ਇਕ ਕੱਟੜਪੰਥੀ ਸੰਗਠਨ ਹੈ ਤੇ ਨਹੀਂ ਦੇਵੇਗਾ।ਦਰਅਸਲ,ਉਨ੍ਹਾਂ 'ਚੋਂ ਸੱਭ ਤੋਂ ਵੱਡੇ ਭੰਡਾਰ ਹਨ।(ਏਜੰਸੀ)

ਅਤਿਵਾਦੀ ਸੰਗਠਨ ਅਲਕਾਇਦਾ ਕੁਝੂ ਨੇ ਬੀਤੇ ਨਾਲ ਮਾਲਾਮਾਲ ਸ਼ਿੰਨਿਆਂਗ ਦੀ ਸੀ। ਕਰੀਬ 80 ਕਿਲੋਮੀਟਰ ਲੰਬੀ ਹੱਦ

ਹਾਲਾਂਕਿ, ਚੀਨ ਦੀਆਂ ਚਿੰਤਾਵਾਂ ਨੂੰ

ਦੋਸਤ ਦੇ ਤੌਰ 'ਤੇ ਦੇਖਦੇ ਹਨ ਤੇ ਮੁੜਾਹਨ।" ਜ਼ਿਕਰਯੋਗ

ਨਾਲ ਸਬੰਧਤ ਹੈ। ਕੁਦਰਤੀ ਸੋਮਿਆਂ ਅਫ਼ਗਾਨਿਸਤਾਨ 'ਚ ਪਨਾਹ ਮੰਗੀ ਅਫ਼ਗ਼ਾਨਿਸਤਾਨ ਨਾਲ ਲੱਗੀ ਹੋਈ ਅਲਕਾਇਦਾ ਜਾਂ ਕਿਸੇ ਹੋਰ

ਬੁਲਾਰੇ ਨੇ ਕਿਹਾ ਕਿ ਤਾਲਿਬਾਨ ਅਤਿਵਾਦੀ ਸੰਗਠਨ ਨੂੰ ਉੱਥੋਂ ਸੰਚਾਲਿਤ ਹੋਣ ਤੋਂ ਰੋਕੇਗਾ। ਸੁਹੈਲ ਨੇ ਤਵੱਜੋਂ ਨਹੀਂ ਦਿੰਦੇ ਹੋਏ ਤਾਲਿਬਾਨ ਦੇ _ਹਾਂਗਕਾਂਗ ਦੇ ਅਖ਼ਬਾਰ 'ਸਾਊਥ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਚਾਈਨਾ ਮਾਰਨਿੰਗ ਪੋਸਟ' 'ਚ ਕਿਹਾ, ਉਹ ਚੀਨ ਨੂੰ ਅਫ਼ਗ਼ਾਨਿਸਤਾਨ ਦੇ "ਚੀਨ ਦੇ ਨਾਲ ਸਾਡੇ ਚੰਗੇ ਸਬੰਧ ਉਸਾਰੀ ਦੇ ਕੰਮਾਂ 'ਚ ਛੇਤੀ ਤੋਂ ਛੇਤੀ ਅਫ਼ਗ਼ਾਨਿਸਤਾਨ 'ਚ ਚੀਨ ਵੱਡੇ ਨਿਵੇਸ ਲਈ ਬੀਜਿੰਗ ਨਾਲ ਗੱਲ ਪੱਧਰ 'ਤੇ ਨਿਵੇਸ਼ ਕਰਨ ਦੀ ਸੋਚ ਕਰਨ ਦੀ ਉਮੀਦ ਕਰਦੇ ਹਨ। ਸੁਹੈਲ ਰਿਹਾ ਹੈ ਕਿਉਂਕਿ ਉੱਥੇ ਅਜੇ ਤਕ ਨੇ ਕਿਹਾ ਕਿ ਤਾਲਿਬਾਨ ਚੀਨ ਦੇ ਬਿਨਾਂ ਕੱਢੇ ਹੋਏ ਤਾਂਬੇ, ਕੋਲੇ, ਲੋਹੇ, ਉਈਗਰ ਵਖਵਾਦੀ ਲੜਾਕਿਆਂ ਨੂੰ ਗੈਸ, ਕੋਬਾਟ, ਪਾਰਾ, ਸੋਨਾ,

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਤੇ ਦੂਜਾ ਜ਼ਖ਼ਮੀ 💽

ਕਰਤਾਰਪੁਰ, 11 ਜੁਲਾਈ (ਜਨਕ ਰਾਜ ਗਿੱਲ): ਕਰਤਾਰਪੁਰ ਫਲਾਈ ਓਵਰ 'ਤੇ ਵਾਪਰੇ ਸੜਕੀ ਹਾਦਸੇ 'ਚ ਮੋਟਰ ਸਾਈਕਲ ਸਵਾਰਾਂ ਦੋਸਤਾਂ 'ਚ ਇਕ ਦੀ ਮੌਕੇ 'ਤੇ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ 'ਤੇ ਪਜੇ ਥਾਣਾ ਕਰਤਾਰਪਰ ਏ.ਐਸ.ਆਈ. ਜੰਗ ਬਹਾਦਰ ਕੋਲੋਂ ਕਮਲ ਕੁਮਾਰ ਅਤੇ ਭਾਰਤ ਭੂਸ਼ਨ ਮਿਲੀ ਜਾਣਕਾਰੀ ਅਨੁਸਾਰ ਪੂਰੀ ਪੁੱਤਰ ਪਵਨ ਪੂਰੀ ਜੋ ਕਿ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਮੱਥਾ

ਤੇ ਪੱਖੇ-ਕੁਲਰ ਸੜ ਗਏ। ਅੱਗ

ਦੇ ਕਾਰਨ ਦਾ ਪਤਾ ਨਹੀਂ

ਹਰਿਆਣਾ ਤੋਂ ਕਿਸਾਨਾਂ ਦਾ

ਵੱਡਾ ਕਾਫ਼ਲਾ ਸੰਯੁਕਤ ਕਿਸਾਨ

ਸੋਨੀਪਤ-

ਲੱਗਿਆ।

ਬਾਰਡਰ ਪਹੁੰਚਿਆ।



ਦੋ ਨੌਜਵਾਨ ਵਿਸ਼ਾਲ ਦੀਪ ਪੁੱਤਰ ਟੇਕ ਕੇ ਵਾਪਸ ਲੁਧਿਆਣਾ ਆ ਰਹੇ।

ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ ਡੀ.ਜੀ.ਪੀ. ਨੇ ਸੀ.ਪੀਜ਼/ਐਸ.ਐਸ.ਪੀਜ਼ ਨੂੰ ਲਿਖਤੀ ਪ੍ਰੀਖਿਆ ਲਈ ਉਮੀਦਵਾਰਾਂ ਦੀ ਸਹਾਇਤਾ ਕਰਨ ਦੇ ਵੀ ਦਿਤੇ ਨਿਰਦੇਸ਼

ਚੰਡੀਗੜ, 11 ਜਲਾਈ (ਸਪੋਕਸਮੈਨ ਸਮਾਚਾਰ ਸੇਵਾ): ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇਸਪੈਕਟਰਾਂ ਦੀ ਭਰਤੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਫ਼ਿਜ਼ੀਕਲ ਕੋਚਿੰਗ ਅਤੇ ਸਿਖਲਾਈ ਸ਼ੈਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਭਰ ਵਿਚ 20000 ਤੋਂ ਵੱਧ ਇਛਕ ਉਮੀਦਵਾਰਾਂ ਨੇ ਸਿਖਲਾਈਯਾਫ਼ਤਾ ਕੋਚਾਂ ਅਤੇ ਡਰਿੱਲ ਇੰਸਟ੍ਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਲਈ ਆਪਣੀ ਸਿਖਲਾਈ ਸ਼ੁਰੂ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗਪਤਾ ਦੇ ਨਿਰਦੇਸ਼ਾਂ ਤੋਂ ਬਾਅਦ, ਸਾਰੇ ਸੀਪੀਜ਼/ ਐਸਐਸਪੀਜ਼ ਨੇ ਅਪਣੇ ਸਬੰਧਤ ਜ਼ਿਲ੍ਹਿਆਂ ਵਿਚ 27 ਜੂਨ, 2021 ਤੋਂ ਫਿਜ਼ੀਕਲ ਟਰਾਇਲ ਈਵੈਂਟਾਂ ਲਈ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰ ਦਿਤੇ ਸਨ। ਵੇਰਵੇ ਸਾਂਝੇ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ 20000 ਤੋਂ ਵੱਧ ਉਮੀਦਵਾਰਾਂ, ਜਿਨ੍ਹਾਂ ਵਿਚੋਂ ਤੀਜਾ ਹਿੱਸਾ ਲੜਕੀਆਂ ਹਨ, ਜੋ ਕਿ ਪੁਲਿਸ ਫ਼ੋਰਸ ਵਿਚ ਭਰਤੀ ਹੋਣ ਦੇ ਚਾਹਵਾਨ ਹਨ, ਨੇ ਜ਼ਿਲ੍ਹੇ ਦੇ ਪੁਲਿਸ ਲਾਈਨ ਗਰਾਉਂਡਾਂ ਵਿਚ ਅਪਣੀ ਸਰੀਰਕ ਸਿਖਲਾਈ ਸ਼ੁਰੂ ਕਰ ਦਿਤੀ ਹੈ। ਦਸਣਯੋਗ ਹੈ ਕਿ ਪੁਲਿਸ ਲਾਈਨਾਂ ਤੋਂ ਇਲਾਵਾ, ਪੰਜਾਬ ਸਰਕਾਰ ਨੇ ਪੈਕਟਿਸ/ਤਿਆਰੀ ਲਈ ਜਨਤਕ ਥਾਵਾਂ, ਜਨਤਕ ਪਾਰਕ ਅਤੇ ਸਟੇਡੀਅਮ ਵੀ ਖੋਲ ਦਿਤੇ ਸਨ।

ਸਫ਼ਾ 3 ਦੀ ਬਾਕੀ

ਰਾਜਪੁਰਾ 'ਚ ਭਾਜਪਾ ਦੀ ਬੈਠਕ 'ਚ ਕਿਸਾਨਾਂ ਦਾ ਹੰਗਾਮਾ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਵੀ ਕੀਤੀ ਗਈ। ਇਸ ਦੌਰਾਨ ਹਾਜ਼ਰ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਕਿਸ਼ਾਨ ਜਥੇਬੰਦੀ ਵਲੋਂ ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਉਸ ਦੇ ਬਾਵਜੂਦ ਵੀ ਅੱਜ ਰਾਜਪੁਰਾ ਵਿਚ ਭਾਜਪਾ ਆਗੂਆਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕਿਸਾਨਾਂ ਦੇ ਜਲੇ 'ਤੇ ਨਮਕ ਛਿੜਕਣ ਦੇ ਬਰਾਬਰ ਹੈ। ਅੱਜ ਵੀ ਭਾਜਪਾ ਵਲੋਂ ਮੀਟਿੰਗ ਕੀਤੀ ਜਾ ਰਹੀ ਸੀ ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਸ਼ਾਸਨ ਨੂੰ ਸਾਰਾ ਕੁਝ ਪਤਾ ਹੈ ਕਿ ਸੂਬੇ ਵਿੱਚ ਭਾਜਪਾ ਦੀਆਂ ਮੀਟਿੰਗਾਂ ਦਾ ਵਿਰੋਧ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਭਾਜਪਾ ਦੀਆਂ ਮੀਟਿੰਗਾਂ ਨੂੰ ਇਜਾਜ਼ਤ ਕਿਉਂ ਦਿਤੀ ਜਾ ਰਹੀ ਹੈ ? ਉਨ੍ਹਾਂ ਕਿਹਾ ਕਿ ਕਿਰਸਾਨੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿਚ 500 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ ਪਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰ ਰਹੀ ਹੈ।



ਬਠਿੰਡਾ ਵਿਖੇ ਪੁਰਾਣੀ ਪੈਂਸ਼ਨ ਸਕੀਮ ਲਾਗੂ ਕਰਨ ਲਈ ਧਰਨਾ ਦਿੰਦੀਆਂ ਬੀਬੀਆਂ। ਫ਼ੋਟੋ ਪੀਟੀਆਈ

ਜਿਥੇ ਕਰਤਾਰਪੁਰ ਸ਼ਹਿਰ ਉਪਰੋਂ ਲਗਦੇ ਫ਼ਲਾਈ ਓਵਰ ਤੋਂ ਲੰਘ ਰਹੇ ਸਨ ਪਰ ਇਨ੍ਹਾਂ ਨੌਜਵਾਨਾਂ ਦਾ ਮੋਟਰ ਸਾਈਕਲ ਅਚਾਨਕ ਬੇਕਾਬੂ ਹੋ ਗਿਆ ਅਤੇ ਮੋਟਰ ਸਾਈਕਲ ਪੁਲ 'ਤੇ ਬਣੇ ਕਿਨਾਰੇ ਨਾਲ ਟਕਰਾ ਗਿਆ। ਇਸ ਮੌਕੇ 'ਤੇ ਮਿਲੀ ਇਤਲਾਹ 'ਤੇ ਥਾਣਾ ਕਰਤਾਰਪੁਰ ਤੇ ਰਾਹਗੀਰਾਂ ਨੇ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਨਿਜੀ ਹਸਪਤਾਲ ਲਿਆਂਦਾ ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਭਾਰਤ ਭੂਸ਼ਨ ਦੀ ਮੌਤ ਹੋ ਗਈ। ਜਿਸਦੇ ਚਲਦਿਆਂ ਕਰਤਾਰਪਰ ਵਲੋਂ ਕਾਰਵਾਈ ਕਰਦੇ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਨੌਜਵਾਨਾਂ ਦੇ ਪਰਵਾਰਾਂ ਨੂੰ ਇਤਲਾਹ



ਉਲੀਕ ਦਿਤੀ ਹੈ।

ਬੇਦਖ਼ਲੀ ਸੂਚਨਾ

 ਮੈਂ ਬਲਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਦਸਮੇਸ਼ ਨਗਰ ਬਟਾਲਾ ਗੁਰਦਾਸਪੁਰ ਵਸਨੀਕ ਹਾਂ। ਮੈਂ ਆਪਣੇ ਲੜਕੇ ਲਵਦੀਪ ਸਿੰਘ ਭੈੜੀ ਸੰਗਤ ਵਿੱਚ ਪੈ ਗਿਆ ਹੈ ਇਸਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਉਸ ਨਾਲ ਜੋ ਵੀ ਲੈਣ-ਦੇਣ ਕਰੇਗਾ ਉਸਦਾ ਖ਼ੁਦ ਜ਼ਿੰਮੇਵਾਰ ਹੋਵੇਗਾ।

ਮੋਟਰ ਕੁਨੈਕਸ਼ਨ

ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਪਰਮਜੀਤ ਕੌਰ ਪਤਨੀ ਚਰਨਜੀਤ ਸਿੰਘ ਦੇ ਨਾਂ ਤੇ ਇਕ ਮੋਟਰ ਕੁਨੈਕਸ਼ਨ ਖਾਤਾ ਨੰ: AP-07/2275 ਪਿੰਡ ਮਹਿਪਾਲੋ' ਤਹਿਸੀਲ: ਮੋਰਿੰਡਾ, ਜਿਲ੍ਹ: ਰੂਪਨਗਰ ਵਿਖੇ 10 BHP ਦ ਚਲਦਾ ਹੈ। ਹੁਣ ਇਹ ਮੋਟਰ ਦਾ ਕੁਨੈਕਸ਼ਨ ਸ਼੍ਰੀ ਤਰਲੋਚਨ ਸਿੰਘ ਪੁੱਤਰ ਸਵ: ਚੂਹੜ ਸਿੰਘ ਵਾਸੀ ਕੋਠੀ ਨੰ: 262, ਫੇਸ-1, ਮੁਹਾਲੀ, ਨੇ ਆਪਣੇ ਨਾਂ ਤੇ ਤਬਦੀਲ ਕਰਨ ਲਈ ਬਿਨੈ–ਪੱਤਰ ਦਿੱਤਾ ਹੈ. ਰੇ ਕਿਸੇ ਵਿਅਕਤੀ ਨੂੰ ਇਸ ਵਿੱਚ ਕੋਈ ਇਤਰਾਜ਼ ਹੋਵੇ ਤਾਂ 15 ਦਿਨਾਂ ਦੇ ਅੰਦਰ-2 ਇਸ ਦਫਤਰ ਨੂੰ ਸੂਚਨਾ ਦੇ ਸਕਦਾ ਹੈ।

ਸਹਾਇਕ ਕਾਰਜਕਾਰੀ ਇੰਜਨੀਅਰ, ਪੀ.ਐਸ.ਪੀ.ਸੀ.ਐਲ,ਸਬ-ਡਵੀਜ਼ਨ: ਕੁਰਾਲੀ

ਜਨਤਕ ਸੂਚਨਾ ਵਾਰਮ ਨੂੰ ਆਈਐਨਸੀ-26

ਵਾਰਮ ਨੂੰ ਆਵਾਅਨਮ। 20 [ਕੰਪਨੀਜ਼ (ਇਨਕਾਰਪੋਰੇਸ਼ਨ) ਰੂਲਜ਼ 2014 ਦੇ ਰੂਲ 30 ਦੀ ਪਾਲਣਾ] ਸਨਮੁਖ ਗੋਜਨਲ ਡਾਇਰੈਕਟਰ, ਕੁੰਦਰੀ ਸਰਕਾਰ ਦਵਤਰ ਉਤਰੀ ਰੀਜਨ, ਨਵੀਂ ਦਿੱਲੀ ਕੰਪਨੀਜ਼ ਐਕਟ 2013, ਕੰਪਨੀਜ਼ ਐਕਟ 2013 ਦੇ ਸੰਕਬਨ 13 ਅਤੇ ਕੰਪਨੀਜ਼ (ਇਨਕਾਰਪੋਰੇਸ਼ਨ) ਫੁਲਜ਼ 2014 ਦੇ ਫੂਲ 30 ਦੇ ਸਭ ਫੂਲ (5) ਦੇ ਕੁਲਾਜ਼ (ਏ) ਦੇ ਸਬੰਧ ਵਿਚ

ਅਤ ਬਿੱਕ ਐਬੀਕੇਗੋ ਪ੍ਰਾਈਵੇਟ ਨਿਮਟਿਡ ਜਿਸਦਾ ਰਜਿਸਟਰਡ ਦਵਤਰ 7, ਫਰੇਟ ਸਾਈਡ, ਪਹਿਲੀ ਮੈਜਿਲ, ਈਸਟ ਮੋਹਨ ਨਗਰ, 10 ਭੁੱਟ ਰੋਡ, ਐਮ੍ਰਿਤਸਰ 143ੂ001, ਪੰਜਾਬ ਦੇ ਸਬੰਧ ਵਿਚ

ਖਟਾਸ਼ਨਰ ਆਮ ਜਨਤਾ ਅਤੇ ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਿਕ ਐਬੀਕੇਗੇ ਪ੍ਰਾਈਵੇਟ ਲਿਮ. ਕੇਪਨੀ, ਨੇ ਕੇਪਨੀਜ ਐਕਟ 2013 ਦੇ ਸੈਕਸ਼ਨ 13 ਤਹਿਤ ਕੇਂਦਰ ਸਰਕਾਰ ਰੀਜ਼ਨਲ ਡਾਇਰੈਕਟਰ ਉਤਰੀ ਗੋਜ਼ਨ ਕਾਰਪੋਰੇਟ ਮਾਮਲੇ ਮੁਤਰਾਲਾ, ਨਵੀਂ ਦਿੱਲੀ, ਨੂੰ ਕੈਪਨੀ ਨੂੰ ਆਪਣੇ ਦਫਤਰ ਨੂੰ ਮੁਤਰਾਲਾ, ਨਵੀਂ ਦਿੱਲੀ, ਨੂੰ ਕੈਪਨੀ ਨੂੰ ਆਪਣੇ ਦਫਤਰ ਨੂੰ 'ਪੰਜਾਬ ਰਾਜ' ਤੋਂ 'ਮਹਾਰਾਸ਼ਟਰ ਰਾਜ' ਵਿਚ ਬਦਲਣ ਦੇ ਯੋਗ ਬਣਾਉਣ ਲਈ ਸਮਵਾਰ 8 ਫਰਵਰੀ 2021 ਨੂੰ ਆਤਰਿਕ ਜਨਰਲ ਮੀਟਿੰਗ ਵਿਚ ਪਾਸ ਕੀਤੇ ਵਿਸ਼ੇਸ਼ ਮਤੇ ਦੇ ਤਹਿਤ ਕੰਪਨੀ ਦੇ ਮੈਮਰੇਡਮ ਆਫ ਐਸੋਸੀਏਸ਼ਨ ਆਫ ਕੰਪਨੀ ਦੇ ਕਲਾਜ਼-2 ਦੇ ਤਬਦੀਲੀ ਬਾਰੇ ਬਿਨੈਪੱਤਰ ਦੇਣ ਦਾ ਪੁਸਤਾਵ

ਦੀ ਪੁਸ਼ਟੀ ਕਰਦੀ ਹੈ। ਜਿਸ ਵਿਅਕਤੀ ਦੀ ਦਿਲਚਸਪੀ ਕੰਪਨੀ ਦੇ ਰਜਿਸਟਰਫ਼ ਦੁਵਰਰ ਦੇ ਪੁਸ਼ਤਾਵਿਤ ਰਬਦੀਲੀ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਉਹ ਨਿਵਸ਼ਕ ਸ਼ਿਕਾਇਤ ਵਾਰਮ ਐਮਸੀਏ-21 ਪੋਰਟਲ (www.mca.gov.in) 'ਤੇ ਜਾਂ ਇਤਰਾਜ਼ ਇੱਕ ਹਲਵੀਆ ਵਿਆਨ ਸਮੇਤ ਰਜ਼ਿਸ਼ਟਰਡ ਪ੍ਰੇਸਟ ਰਾਹੀਂ ਕਾਰਪੋਰੇਟ੍ ਹਲਬੀਆ ਬਿਆਨ ਸਮੇਤੇ ਰਜਿਸਟਰਡ ਪੋਸਟ ਰਾਹੀਂ ਕਾਰਪੋਰੇਟ ਮਾਮਲਿਆਂ ਦੇ ਗੈਜਨਲ ਡਾਇਤੈਕਟਰ ਉਤਰੀ ਗੈਜਨ, ਨਵੀਂ ਦਿੱਲੀ ਦੇ ਪਤੇ 'ਤੇ ਬੀ-2 ਵਿੰਗ, ਦੂਜੀ ਮੰਜਿਲ, ਪਰਿਆਵਰਨ ਭਵਨ, ਸੀਜੀਓ ਕੰਪਲੋਕਸ, ਨਵੀਂ ਦਿੱਲੀ 110003 ਵਿਖੇ ਇਸ ਨੋਟਿਸ ਦੀ ਪ੍ਰਕਾਸ਼ਨਾਂ ਦੀ ਮੈਂਤੀ ਤੀ 14 ਦਿਨਾਂ ਦੇ ਅੰਦਰ ਅੰਦਰ ਹੇਠਾਂ ਦਰਸਾਏ ਪਤੇ 'ਤੇ ਕਾਪੀ ਬਿਨੋਕਾਰ ਕੰਪਨੀ ਨੂੰ ਉਸਦੇ ਗੰਜਸਟਰਡ ਪਤੇ 'ਤੇ ਭੇਜੀ ਜਾਵੇ। ਬਿੰਗ ਐਂਬੀਕਰੀ ਪ੍ਰਾਈਵਟ ਲਿਮ. 267, ਫਰੇਟ ਸਾਈਡ ਪਹਿਲੀ ਮੰਜਿਲ, ਈਸਟ ਮੋਹਨ ਨਗਰ, 100 ਵੈਂਟ ਡੋਵ ਐੱਟਿਕਟਰ ਪਿਲਾਬ 1430 ਮੋਂ

100 ਫੁੱਟ ਰੋਡ, ਐਮ੍ਰਿਤਸਰ, ਪੰਜਾਬ 143001 ਲਈ ਅਤੇ ਵੱਲੋਂ : ਬਿਨੇਕਾਰ ਬਿਕ ਐਬੀਕੇਗੋ ਪ੍ਰਾਈਵੇਟ ਲਿਮ

ਸਥਾਨ : ਡੇਰਾਬਸੀ

ਮਿਤੀ: 09 ਜੁਲਾਈ, 2021

ਮਿਤੀ : 7 ਜੁਲਾਈ 2021 ਸਥਾਨ : ਐਮ੍ਰਿਤਸਰ, ਪੰਜਾਬ

ਪੰਜਾਬ ਕੈਮੀਕਲ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ (CIN No. L24231PB1975PLC047063

ਰਜਿ. ਦਫ਼ਤਰ : ਮਾਈਲਸਟੋਨ-18, ਅੰਬਾਲਾ ਕਾਲਕਾ ਰੋਡ, ਪਿੰਡ ਅਤੇ ਡਾਕਖਾਨਾ ਭਾਂਖਰਪੁਰ, ਡੇਰਾਬਸੀ, ਜ਼ਿਲ੍ਹਾ ਐਸ ਏ ਐਸ ਨਗਰ (ਮੋਹਾਲੀ) ਪੰਜਾਬ-140201, ਟੈਲੀ. 01762-280086, 280094, ਫੈਕਸ ਨੰ: 01762-280070

45ਵੀਂ ਸਾਲਾਨਾ ਜਨਰਲ ਮੀਟਿੰਗ ਜਿਹੜੀ 12 ਅਗਸਤ, 2021 ਵੀਰਵਾਰ ਨੂੰ ਹੋਵੇਗੀ, ਰੀਮੋਟ ਈ-ਵੋਟਿੰਗ ਜਾਣਕਾਰੀ ਅਤੇ ਬੁੱਕ ਕਲੋਜ਼ਰ ਦੀ ਸੂਚਨਾ

ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਕੈਮੀਕਲਜ਼ ਐਂਡ ਕਰੋਪ ਪੁੱਟਕੈਸ਼ਨ ਲਿਮਟਿਡ ਦੀ 45ਵੀਂ ਸਾਲਾਨਾ ਆਮ ਮੀਟਿੰਗ 12 ਅਗਸਤ, 2021 ਦਿਨ ਵੀਰਵਾਰ ਨੂੰ ਸਵੇਰੇ ਆਈਐਸਟੀ 10.30 ਵਜੇ ਵੀਡੀਓ ਕਾਨਫਰੇਸਿੰਗ (ਵੀਸੀ)/ਹੋਰ ਆਡੀਓ ਵੀਜ਼ੁਅਲ ਮਾਧਿਅਮ (ਓਏਵੀਐਮ) ਰਾਹੀਂ ਵੱਖ ਵੱਖ ਜਾਰੀ ਸਰਕੁਲਰਾਂ ਜੋ ਕਿ ਕਾਰਪੋਰੇਟ ਮਾਮਲੇ ਮੰਤਰਾਲੇ ('ਐਮਸੀਏ') ਅਤੇ ਸਕਿਓਰਿਟੀਜ਼ ਅਤੇ ਐਕਸਚੇਂਜ ਬੋਰਡ ਆਫ਼ ਇੰਡੀਆ ('ਸੇਬੀ') (ਜਿਸ ਨੂੰ ਸਾਂਝੇ ਤੌਰ 'ਤੇ 'ਸੰਬਧਤ ਸਰਕੁਲਰ' ਕਿਹਾ ਗਿਆ) ਵਲੋਂ ਜਾਰੀ ਹੋਰ ਲਾਗੂ ਸਰਕੁਲਰਾਂ ਅਧੀਨ ਮਿਤੀ 27 ਮਈ 2021 ਨੂੰ ਏਐਮਜੀ ਦੇ ਨੋਟਿਸ ਵਿਚ ਵਿਸਥਾਰਤ ਕਾਰੋਬਾਰ ਸੰਚਾਲਤ ਕਰਨ ਲਈ ਹੋਵੇਗੀ ਮੈਂਬਰ ਵੀਸੀ/ਓਏਵੀਐਮ ਰਾਹੀਂ ਏਜੀਐਮ ਵਿਚ ਹਾਜ਼ਰ ਹੋਣ ਦੇ ਯੋਗ ਹੋਣਗੇ। ਕੰਪਨੀ 31 ਮਾਰਚ, 2021 ਨੂੰ ਖਤਮ ਸਾਲ ਲਈ ਪੜਤਾਲੇ ਸਟੈਂਡਅਲੋਨ ਅਤੇ ਕੈਨਸੌਲੀਡੇਟਿਡ ਵਿੱਤੀ ਸਟੇਟਮੈਂਟਾਂ ਸਮੇਤ ਆਡੀਟਰਜ਼ ਰਿਪੋਰਟ, ਡਾਇਰੈਕਟਰਜ਼ ਰਿਪੋਰਟ ਅਤੇ ਹੋਰ ਸਬੰਧਤ ਰਿਪੋਰਟਾਂ/ਪੇਪਰ, ਇਲੈਕਟਾਨੀਕਲੀ ਸਾਰੇ ਮੈਂਬਰਾਂ ਨੂੰ ਨਿੱਜੀ ਤੌਰ 'ਤੇ ਜਿਨ੍ਹਾਂ ਦੇ ਈਮੇਲ ਪਤੇ ਡਿਪਾਜ਼ਟਰੀ/ਕੰਪਨੀ ਕੋਲ ਰਜਿਸਟਰਡ ਹਨ ਸਮੇਤ ਨੋਟਿਸ ਮੇਲ ਰਾਹੀਂ ਭੇਜੇਗੀ। ਇਹ ਦਸਤਾਵੇਜ ਕੰਪਨੀ ਦੀ ਵੈਬਸਾਈਟ ਭਾਵ www.punjabchemicals.com 'ਤੇ ਇਨਵੈਸਟਰ ਸੈਕਸ਼ਨ ਵਿਚ ਵੀ ਉਪਲਬਧ ਹਨ ਅਤੇ ਸਟਾਕ ਐਕਸਚੇਂਜ ਦੀ ਵੈਬਸਾਈਟ ਭਾਵ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ਦੀ ਕਰਮਵਾਰ www.bseindia.com & www.nseindia.com 'ਤੇ ਸੀਡੀਐਸਐਲ'ਜ਼ ਦੀ ਵੈਬਸਾਈਟ www.evotingindia.com 'ਤੇ ਵੀ ਉਪਲਬਧ ਹਨ

ਬੈਂਕ ਕਲੋਜ਼ਰ ਅਤੇ ਲਾਭਅੰਸ਼ ਦੀ ਅਦਾਇਗੀ : ਸੇਬੀ (ਲੀਸਟਿੰਗ ਐਂਡ ਡਿਸਕਲੋਜ਼ਰ ਰਿਕੁਆਇਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 42 ਅਤੇ ਕੰਪਨੀਜ਼ ਐਕਟ 2013 ਦੇ ਸੈਕਸ਼ਨ 91 ਦੀ ਪਾਲਣਾ ਕਰਦਿਆਂ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਬਰਾਂ ਦਾ ਰਜਿਸਟਰ ਅਤੇ ਕੰਪਨੀ ਦੀ ਸ਼ੇਅਰ ਟਰਾਂਸਫਰ ਭੁੱਕ ਵੀਰਵਾਰ ਤੋਂ 5 ਅਗਸਤ, 2021 ਤੋਂ ਵੀਰਵਾਰ 12 ਅਗਸਤ, 2021 (ਦੋਵੇਂ ਦਿਨਾਂ ਸਮੇਤ) ਨੂੰ 31 ਮਾਰਚ, 2021 ਖਤਮ ਸਾਲ ਦੇ ਫਾਈਨਲ ਲਾਭਅੰਸ਼ ਪ੍ਰਾਪਤ ਕਰਨ ਲਈ ਹੱਕਦਾਰ ਮੈਂਬਰਾਂ ਨੂੰ ਨਿਰਧਾਰਤ ਕਰਨ ਦੇ ਨਾਲ ਨਾਲ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਦੇ ਮੰਤਵ ਨਾਲ ਬੰਦ ਰਹੇਗਾ। ਫਾਈਨਲ ਲਾਭਐਸ਼ ਰੂ. 10/ ਹਰੇਕ ਦਾ ਰੂ. 2 ਪ੍ਰਤੀ ਸ਼ੇਅਰ ਦੀ ਦਰ ਨਾਲ ਸਾਲਾਨਾ ਜਨਰਲ ਮੀਟਿੰਗ ਦੀ ਘੋਸ਼ਣਾ ਤੋਂ ਬਾਅਦ ਉਨ੍ਹਾਂ ਮੈਂਬਰਾਂ ਨੂੰ ਜਿਨ੍ਹਾਂ ਦੇ ਨਾਮ ਕੈਪਨੀ ਦੇ ਮੈਂਬਰਾਂ ਦੇ ਰਜਿਸਟਰ ਵਿਚ ਸ਼ਾਮਲ ਹੋਣਗੇ. ਨੂੰ ਬੈਦ ਹੋਣ ਵੇਲੇ ਅਦਾ ਕੀਤੀ ਜਾਵੇਗੀ ਅਤੇ /ਜਾਂ ਡਿਪਾਜਟਰੀ ਵਲੋਂ ਬਣਾਏ ਲਾਭਪਾਤਰੀ ਮਾਲਕਾਂ ਦੇ ਰਜਿਸਟਰ ਅਨੁਸਾਰ ਵੀਰਵਾਰ, 5 ਅਗਸਤ, 2021 ਨੂੰ ਸਾਧਨ ('ਟੀਡੀਐਸ') 'ਤੇ ਇਨਕਮ ਟੈਕਸ ਕਟੌਤੀ ਦਾ ਵਿਸ਼ਾ ਹੋਵੇਗੀ।

ਇਲੈਕਟ੍ਰਾਨਿਕ ਤਰੀਕੇ ਰਾਹੀਂ ਵੋਟਿੰਗ : ਕੰਪਨੀਜ਼ (ਮੈਨੇਜਮੈਂਟ ਅਤੇ ਐਡਮਿਨਸਟ੍ਰੇਸ਼ਨ) ਰੂਲਜ਼ 2014 ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਕਟ 2013 ਦੇ ਸੈਕਸ਼ਨ 108 ਅਨੁਸਾਰ ਜਨਰਲ ਮੀਟਿੰਗਾਂ 'ਤੇ ਸੈਕਟੇਰੀਅਲ ਸਟੈਂਡਰ-2 ਅਤੇ ਸੇਬੀ (ਲੀਸਟਿੰਗ ਆਬਲੀਗੇਸ਼ਨ ਅਤੇ ਡਿਸਕਲੋਜ਼ਰ ਰਿਕਆਰਇਰਮੈਂਟ) ਰੈਗਲੇਸ਼ਨ 2015 ਦੇ ਰੈਗਲੇਸ਼ਨ 44 ਅਨੁਸਾਰ ਮੀਟਿੰਗ 'ਤੇ ਕਾਰੋਬਾਰੀ ਚੀਜ਼ਾਂ ਸੰਚਾਲਤ ਕੀਤੀਆਂ ਜਾਣਗੀਆਂ ਜਿਹੜੀਆਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਸੰਚਾਲਤ ਹੋਣਗੀਆਂ। ਕੰਪਨੀ ਨੂੰ ਇਸ ਦੇ ਸਾਰੇ ਮੈਂਬਰਾਂ ਨੂੰ ਮਤੇ 'ਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਵਰਤੋਂ ਕਰਨ ਲਈ ਕੇਂਦਰੀ ਡਿਪਾਜਟਰੀ ਸਰਵਿਸਿਜ਼ (ਇਡੀਆ) ਲਿਮਟਿਡ (ਸੀਡੀਐਸਐਲ) ('ਰੀਮੋਟ ਈ ਵੈਂਟਿੰਗ') ਵਲੋਂ ਮੁਹੱਈਆ ਕਰਵਾਏ ਈ ਵੋਟਿੰਗ ਪਲੇਟਫਾਰਮ ਰਾਹੀਂ ਈ ਵੋਟਿੰਗ ਦੀ ਸਹੂਲਤ ਮੁਹੱਈਆ ਕਰਵਾ ਕੇ ਖੁਸ਼ ਹੈ। ਮੈਂਬਰ, ਜਿਨ੍ਹਾਂ ਦੇ ਨਾਮ ਮੈਂਬਰਾਂ ਦੇ ਰਜਿਸਟਰ/ਲਾਭਪਾਤਰੀ ਮਾਲਕਾਂ ਦੀ ਸੂਚੀ ਵਿਚ ਕੱਟ ਆਫ਼ ਦੀ ਮਿਤੀ ਭਾਵ ਵੀਰਵਾਰ 5 ਅਗਸਤ, 2021 ਤੱਕ ਦਰਜ ਹਨ ਉਹ ਰੀਮੋਟ ਈ ਵੋਟਿੰਗ ਦੀ ਸਹੂਲਤ ਲੈਣ ਦੇ ਹੱਕਦਾਰ ਹੋਣਗੇ। ਯੋਗ ਮੈਂਬਰ ਜਿਨ੍ਹਾਂ ਨੇ ਸਾਲਾਨਾ ਰਿਪੋਰਟ ਦੀ ਮੇਲਿੰਗ ਪੂਰੀ ਹੋਣ ਤੋਂ ਬਾਅਦ ਸ਼ੇਅਰ ਪ੍ਰਾਪਤ ਕੀਤੇ ਹਨ ਅਤੇ ਕੱਟ ਆਫ਼ ਦੀ ਮਿਤੀ ਭਾਵ ਵੀਰਵਾਰ 5 ਅਗਸਤ, 2021 ਤੱਕ ਸ਼ੇਅਰਧਾਰਕ ਹਨ ਉਹ ਕੰਪਨੀ ਕੋਲ ਇਲੈਕਟਾਨਿਕ ਮਾਧਿਅਮ ਰਾਹੀਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਯੂਜ਼ਰ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨ ਲਈ ਪਹੁੰਚ ਕਰ ਸਕਦੇ ਹਨ। ਯੂਜ਼ਰ ਆਈ.ਡੀ .ਅਤੇ ਪਾਸਵਰਡ ਲੈਣ ਲਈ ਵਿਸਥਾਰਤ ਵੇਰਵੇ ਮੀਟਿੰਗ ਦੇ ਨੋਟਿਸ ਵਿਚ ਵੀ ਮੁਹੱਈਆ ਹਨ ਜਿਹੜੇ ਕੈਪਨੀ ਦੀ ਵੈਬਸਾਈਟ 'ਤੇ ਉਪਲਬਧ ਹਨ। ਮੈਂਬਰਾਂ ਨੂੰ ਬੇਨਤੀ ਹੈ ਕਿ ਮਿਤੀ 27 ਮਈ 2021 ਦੇ ਏਜੀਐਮ ਨੋਟਿਸ ਵਿਚ ਉਪਲਬਧ ਹਦਾਇਤਾਂ ਦੀ ਪਾਲਣਾ ਕਰ ਜਿਹੜੀਆਂ ਕੰਪਨੀ ਦੀ ਵੈਬਸਾਈਟ www.punjabchemicals.com 'ਤੇ ਉਪਲਭਧ ਹਨ ਅਤੇ ਲਾਗਇਨ ਆਈਡੀ ਅਤੇ ਪਾਸਵਰਡ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ. ਜੇ ਉਹ ਰੀਮੇਂਟ ਈ ਵੋਟਿੰਗ ਲਈ ਸੀਡੀਐਸਐਲ ਨਾਲ ਪਹਿਲਾਂ ਹੀ ਰਜਿਸਟਰਡ ਹਨ ਤਾਂ ਉਹ ਵੋਟ ਪਾਉਣ ਲਈ ਆਪਣਾ ਮੌਜੂਦਾ ਯੂਜ਼ਰ ਆਈ.ਡੀ ਅਤੇ ਪਾਸਵਰਡ ਵਰਤ ਸਕਦੇ ਹਨ ਜੇ ਉਹ ਆਪਣਾ ਪਾਸਵਰਡ ਭੁੱਲ ਗਏ ਹਨ ਤਾਂ ਤੁਸੀਂ www.evotingindia.com'ਤੇ ਉਪਲਬਧ ਆਪਸ਼ਨ 'ਫਾਰਗੈਟ ਯੂਜ਼ਰ ਡਿਟੈਲਜ਼/ਪਾਸਵਰਡ' ਰਾਹੀਂ ਆਪਣਾ ਪਾਸਵਰਡ ਰੀਸੈਟ

ਸੇਬੀ ਦੇ 9 ਦਸੰਬਰ 2020 ਦੇ ਸਰਕੁਲਰ ਅਨੁਸਾਰ ਡੀਮੈਟ ਮੋਡ ਵਿਚ ਸ਼ੇਅਰ ਰੱਖਣ ਵਾਲੇ ਆਜ਼ਾਦ ਮੈਂਬਰਾਂ ਨੂੰ ਈ ਵੋਟਿੰਗ ਦੀ ਸਹੂਲਤ ਤੱਕ ਪਹੁੰਚਣ ਲਈ ਆਪਣੇ ਡੀਮੈਂਟ ਖਾਤਿਆਂ ਵਿਚ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਅਪਡੇਟ ਕਰਨ ਦੀ ਸਲਾਹ ਦਿੱਤੀ

ਰੀਮੇਂਟ ਈਵੋਟਿੰਗ ਸ਼ਨੀਵਾਰ 7 ਅਗਸਤ, 2021 ਨੂੰ ਸਵੇਰੇ 9.00 ਵਜੇ (ਆਈਐਸਟੀ) ਸ਼ੁਰੂ ਹੋਵੇਗੀ ਅਤੇ ਬੁੱਧਵਾਰ 11 ਅਗਸਤ, 2021 ਨੂੰ ਸ਼ਾਮ 5.00 ਵਜੇ (ਆਈਐਸਟੀ) ਖਤਮ ਹੋਵੇਗੀ। ਮੈਂਬਰ ਉਕਤ ਮਿਤੀ ਅਤੇ ਸਮੇਂ ਤੋਂ ਪਿਛੋਂ ਰੀਮੋਟ ਈ ਵੋਟਿੰਗ ਰਾਹੀਂ ਆਪਣੀ -ਵੋਟ ਪਾਉਣ ਦੇ ਯੋਗ ਨਹੀਂ ਹੋਣਗੇ ।ਕਿਸੇ ਸ਼ਿਕਾਇਤ ਜਾਂ ਪੁੱਛਗਿੱਛ ਲਈ ਤੁਸੀਂ ਸ਼ੇਅਰਹੋਲਡਰਾਂ ਲਈ www.evotingindia.com 'ਤੇ ਉਪਲਬਧ ਫ਼ੀਕੁਐਂਟਲੀ ਆਸਕਡ ਕੁਆਸਚਨ (ਐਫ਼ਏਕਿਊ) ਦਾ ਹਵਾਲਾ ਲੈ ਸਕਦੇ ਹੋ ਜਾਂ helpdesk.voting@cdslindia.com ਨੂੰ ਈਮੇਲ ਭੇਜ ਸਕਦੇ ਹੈ।

ਮੈਂਬਰ ਜਿਹੜੇ ਰੀਮੇਂਟ ਈ ਵੋਟਿੰਗ ਰਾਹੀਂ ਆਪਣੀ ਵੋਟ ਪਾਉਣਗੇ ਉਹ ਸਾਲਾਨਾ ਜਨਰਲ ਮੀਟਿੰਗ ਵਿਚ ਵੀ ਹਾਜ਼ਰ ਹੋ ਸਕਦੇ ਹਨ ਅਤੇ ਪ੍ਰੰਤੂ ਆਪਣੀ ਦੁਬਾਰਾ ਵੋਟ ਪਾਉਣ ਦੇ ਯੋਗ ਨਹੀਂ ਹੋਣਗੇ। ਮੈਂਬਰ ਜਿਨ੍ਹਾਂ ਨੇ ਗੇਮੋਟ ਈ ਵੋਟਿੰਗ ਰਾਹੀਂ ਵੋਟ ਨਹੀਂ ਪਾਈ ਉਹ ਸੀਡੀਐਸਐਲ ਵਲੋਂ ਮੁਹੱਈਆ ਵੈਨਯੂ ਵੋਟਿੰਗ ਸਹੂਲਤ ਰਾਹੀਂ ਮੀਟਿੰਗ 'ਤੇ ਵੋਟ ਪਾਉਣ ਦੇ ਯੋਗ ਹੋਣਗੇ। ਵੋਟਿੰਗ ਲਈ ਸਹੂਲਤ ਵੈਨਯੂ ਇਲੈਟ੍ਰਾਨਿਕ ਵੋਟਿੰਗ ਸਿਸਟਮ ਰਾਹੀਂ ਏਜੀਐਮ 'ਤੇ ਉਪਲਬਧ ਕਰਵਾਈ ਜਾਵੇਗੀ।

ਈਮੇਲ ਪਤਾ ਅਪਡੇਟਿੰਗ /ਰਜਿਸਟਰਿੰਗ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ : ਮੈਂਬਰਾਂ ਨੇ ਜੇ ਇਲੈਕਟਾਨਿਕ ਰੂਪ ਵਿਚ ਸ਼ੇਅਰ ਪ੍ਰਾਪਤ ਕੀਤੇ। ਹਨ ਤਾਂ ਉਹ ਆਪਣੇ ਡਿਪਾਜ਼ਟਰੀ ਪਾਰਟੀਸੀਪੈਂਟ ਨਾਲ ਅਤੇ ਜੇ ਭੌਤਿਕ ਰੂਪ ਵਿਚ ਸ਼ੇਅਰ ਪ੍ਰਾਪਤ ਕੀਤੇ ਹਨ ਤਾਂ ਆਪਣੇ ਈਮੇਲ ਪਤੇ ਅਤੇ ਮੋਬਾਇਲ ਨੰ. ਸਮੇਤ ਬੈਂਕ ਦੇ ਵੇਰਵੇ, ਆਪਡੇਟਿਗ ∕ਵੈਲਿਡੇਟਿਗ ਲਈ ਅਲੰਕਿਤ ਅਸਾਈਨਮੈਂਟ ਲਿਮਟਿਡ ਨਾਲ ਸੰਪਰਕ ਕਰ ਸਕਦੇ ਹਨ। ਮੈਂਬਰ ਜਿਨ੍ਹਾਂ ਨੇ ਆਪਣੇ ਈਮੇਲ ਪਤੇ ਰਜਿਸਟਰਡ ਨਹੀਂ ਕਰਵਾਏ ਹਨ ਅਤੇ ਸਾਲਾਨਾ ਰਿਪੋਰਟ ਦੇ ਨਤੀਜੇ, ਏਜੀਐਮ ਦੀ ਸੂਚਨਾ ਨਹੀਂ ਪ੍ਰਾਪਤ ਹੋ ਸਕੀ ਉਹ ਆਪਣੇ ਈਮੇਲ ਪੜੇ, ਮੌਬਾਇਲ ਨੰ. ਈਮੇਲ ਆਈ.ਡੀ. rta@alankit.com or investorhelp@punjabchemicals.com 'ਤੇ ਸਮੇਤ ਖੁਦ ਤਸਦੀਕ ਕੀਤੀ ਪੈਨ ਦੀ ਕਾਪੀ, ਮੋਬਾਇਲ ਨੰ., ਈਮੇਲ ਪਤਾ ਮੁਹੱਈਆ ਕਰਾਉਣ ਲਈ ਹਸਤਾਖਰਤ ਬੇਨਤੀ ਪੱਤਰ ਦੀ ਸਕੈਨ ਕਾਪੀ ਅਤੇ ਇਲੈਕਟ੍ਰਾਨਿਕ ਫੋਲੀਓ ਦੇ ਕੇਸ ਵਿਚ ਕਲਾਇਟ ਮਾਸਟਰ ਕਾਪੀ ਅਤੇ ਜੇ ਭੌਤਿਕ ਰੂਪ ਵਿਚ ਸ਼ੇਅਰ ਪਾਪਤ ਕੀਤੇ ਹਨ ਦੇ ਸ਼ੇਅਰ ਸਰਟੀਫਿਕੇਟ ਦੀ ਕਾਪੀ ਭੇਜ ਕੇ ਅਲੰਕਿਤ ਅਸਾਈਨਮੈਂਟ ਲਿਮਟਿਡ ਨਾਲ ਰਜਿਸਟਰਡ ਹੋ ਸਕਦੇ ਹਨ। ਕਿਸੇ ਹੋਰ ਪੁੱਛਗਿੱਛ ਲਈ ਮੈਂਬਰ rta@alankit.com or investorhelp@punjabchemicals.com ਨੂੰ ਵੀ ਲਿਖ ਸਕਦੇ ਹਨ।

ਪਤੇ ਦੀ ਤਬਦੀਲੀ/ਲਾਭਅੰਦੇਸ਼ : ਮੈਂਬਰ ਜਿਨ੍ਹਾਂ ਨੇ ਭੌਤਿਕ ਤਰੀਕੇ ਨਾਲ ਸ਼ੇਅਰ ਪ੍ਰਾਪਤ ਕੀਤੇ ਹਨ ਆਪਣਾ ਪਤਾ/ਲਾਭਅੰਦੇਸ਼ ਬਦਲਣ ਬਾਰੇ ਜੇ ਕੋਈ ਹੈ ਕੰਪਨੀਜ਼ ਰਜਿਸਟਰਾਰ, ਅਤੇ ਸ਼ੇਅਰ ਟਰਾਂਸਫਰ ਏਜੰਟ -4ਈ/2, ਝੰਡੇਵਾਲਾ ਐਕਸਟੈਂਸ਼ਨ, ਨਵੀਂ ਦਿੱਲੀ 110055, ਟੈਲੀ. : 011-42541234/23541234, ਫੈਕਸ : 011-41543474, ਈਮੇਲ rta@alankit.com Website www.alankit.com 'ਤੇ ਸੋਮਵਾਰ 26 ਜੁਲਾਈ 2021 ਤੋਂ ਪਹਿਲਾਂ ਸੂਚਿਤ ਕਰਨ ਦੀ ਬੇਨਤੀ ਹੈ । ਮੈਂਬਰ ਜਿਨ੍ਹਾਂ ਨੇ ਡੀਮਟ ਤਰੀਕੇ ਨਾਲ ਸ਼ੇਅਰ ਪ੍ਰਾਪਤ ਕੀਤੇ ਹਨ ਉਹ ਆਪਣੇ ਡਿਪਾਜ਼ਟਰੀ ਪਾਰਟੀਸੀਪੈਂਟ (ਡੀਪੀ) ਸਮੇਂ ਸਿਰ ਉਕਤ ਤਬਦੀਲੀ ਬਾਰੇ ਸੂਚਿਤ ਕਰਨ।

ਰਕਰਤਾ : ਕੰਪਨੀ ਨੇ ਸ਼੍ਰੀ ਪੀ.ਐਸ. ਦੁਆ ਨੂੰ ਸੰਚਾਲਤ ਮੰਤਵ ਅਤੇ ਗੋਮੋਟ ਈ ਵੋਟਿੰਗ ਪੁਕਿਰਿਆ ਵਿਚ ਪਾਰਦਰਸ਼ਤਾ ਅਤੇ ਵੈਨਯੂ ਵੋਟਿੰਗ ਕਰਾਉਣ ਲਈ ਜਾਂਚਕਰਤਾ ਦੇ ਤੌਰ 'ਤੇ ਕੰਮ ਕਰਨ ਲਈ ਪਾਰਟੀਸੀਪੇਟਿੰਗ ਕੰਪਨੀ ਸੈਕਟਰੀ (ਮੈਂਬਰਸ਼ਿਪ ਨੰ. 4552) ਸੀਓਪੀ ਨੰ. 3934) ਨਿਯੁਕਤ ਕੀਤਾ ਹੈ।

ਨਿਰੀਖਣ : ਏਜੀਐਮ ਦੇ ਨੋਟਿਸ ਵਿਚ ਦਰਸਾਏ ਦਸਤਾਵੇਜ਼ਾਂ ਦਾ ਹਵਾਲਾ ਮੈਂਬਰਾਂ ਤੋਂ ਬਿਨਾਂ ਕਿਸੇ ਫੀਸ ਤੋਂ ਏਜੀਐਮ ਦੀ ਮਿਤੀ ਤੱਕ ਇਸ ਨੋਟਿਸ ਦੇ ਸਰਕੁਲੇਸ਼ਨ ਦੀ ਮਿਤੀ ਤੋਂ ਨਿਰੀਖਣ ਲਈ ਇਲੈਕਟ੍ਰਾਨੀਕਲੀ ਉਪਲਬਧ ਹੈ। ਮੈਂਬਰ ਉਕਤ ਦਸਤਾਵੇਜਾਂ ਦੀ ਜਾਂਚ investorhelp@punjabchemicals.com 'ਤੇ ਈਮੇਲ ਭੇਜ ਵੀ ਕਰ ਸਕਦੇ ਹਨ। ਸੰਪਰਕ ਵੇਰਵੇ : ਗੇਮੋਟ ਈ ਵੋਟਿੰਗ ਨਾਲ ਜੁੜੀਆਂ ਸ਼ਿਕਾਇਤਾਂ, ਜੇ ਕੋਈ ਹਨ ਨਿਮਨ ਹਸਤਾਖਰੀ ਭਾਵ ਪੁਨੀਤ ਕੇ ਅਬਰੋਲ, ਸੀਨੀ. ਵੀ.ਪੀ.

(ਵਿੱਤ) ਅਤੇ ਸੈਕਟਰੀ, ਪੰਜਾਬ ਕੈਮੀਕਲਜ਼ ਐਂਡ ਕਰੌਪ ਪੁੱਟੈਕਸ਼ਨ ਲਿਮਟਿਡ, ਡੇਰਾਬਸੀ ਨੂੰ ਸੰਬੋਧਤ ਹੋਣਗੀਆਂ। ਈਮੇਲ infor@punjabchemicals.com/investorhelp@punjabchemicals.com , ইচ : 01762-280086

ਲਈ ਪੰਜਾਬ ਕੈਮੀਕਲਜ਼ ਅਤੇ ਕਰੌਪ ਪੁੱਟੈਕਸ਼ਨ ਲਿਮਟਡ ਸਹੀ/- ਪੁਨੀਤ ਕੇ. ਅਬਰੋਲ ਸੀਨੀਅਰ ਵੀ.ਪੀ. (ਵਿੱਤ) ਅਤੇ ਸਕੱਤਰ



epaper by Daksham.COM

FINANCIAL EXPRESS

IT RULES COMPLIANCE

Twitter India names grievance officer

PRESS TRUST OF INDIA New Delhi, July 11

AMID TENSIONS WITH the government, Twitter has appointed a resident grievance officer, days after it designated a chief compliance officer, as it also released its first India transparency report to meet the new IT rules.

The US social media giant's website has listed Vinay Prakash as the new grievance officer, providing contact details and procedure for users to report potential violations of its rules and terms.

Twitter had previously Dharmendra appointed Chatur as its interim grievance officer for India after the new IT rules came into force on May 26. However, Chatur stepped down within weeks of taking over the role.

California-based Jeremy Kessel was named as India's grievance redressal officer, on the platform's website. But the appointment did not meet the requirements of IT rules that mandate key officers — grievance officer, chief compliance officer and nodal officer should be resident in India.

Twitter's website on Sunday showed Vinay Prakash as the resident grievance officer. with Kessel, who is the global

New rules empowering, protecting users: Vaishnaw

IT AND COMMUNICATIONS minister Ashwini Vaishnaw said on Sunday the new information technology rules are empowering and protecting users.

"Reviewed the implementation and compliance of Information Technology Rules, 2021 along with my colleague Shri Rajeev Chandrasekhar ji. These guidelines are empowering and protecting users and will ensure a safer and responsible social media ecosystem in India," Vaishnaw said in a post on social media platform Koo.

legal policy director and is based in the US. Twitter did not share additional details of the new resident grievance officer.

Twitter has also published its maiden compliance report. In its 'India Transparency Report: User Grievances and Proactive Monitoring July 2021'report,Twitter said it had received 94 grievances and "actioned" 133 URLs between May 26 and June 25.

Twitter said the majority of complaints received via the grievance officer - India channel during the reporting period fell into categories including defamation (20), abuse/ harassment (6), sensitive adult content (4), impersonation and privacy infringement (3 each), IP-related infringement (1), Prakash's name appears along and misinformation/synthetic and manipulated media (1).

In addition, Twitter processed 56 grievances which were appealing Twitter account suspensions.

In a separate category, 'proactive monitoring data', Twitter said 18,385 accounts were suspended over the issues of child sexual exploitation, non-consensual nudity and similar content, while 4,179 accounts were suspended for promotion of terrorism.

However, the 'proactive monitoring data' — content proactively identified by employing internal tools and industry hash sharing initiatives — represents global actions taken, and not just actions related to content from

Twitter said that going for- again. ward, it will publish this report on a monthly basis.

India is poised for double-digit growth; disinvestment climate looks better: Niti VC

first wave

demic, he said. "Full-fledged

private investment recovery,

we should expect by the third

quarter of this (fiscal) year," he

concerns over a possible third

Covid-19 wave, Kumar said, "I

think the government is far

better prepared now to face the

third Covid wave, if at all it does

come up ... I feel the impact of

the third wave on the economy

will be much weaker than it

was during the second wave

and the beginning of the first

preparation is significant and

he states also have learned

₹23,123 crore funding, mainly

their own lessons.

He said the government's

Responding to a query on

BIJAY KUMAR SINGH New Delhi, July 11

WITH INDIA'S STORY remaining"very strong", the economy will register a double-digit growth in the current fiscal and the disinvestment climate also looks better, Niti Aayog vice chairman Rajiv Kumar

He said the country is prepared in a far better manner in case there is a third Covid-19 wave, as states have also learned their own lessons from the previous two waves.

"We are now hopefully getting past our pandemic ... and the economic activities will be strengthened as we get into the second half of this (fiscal) year given what I have seen for example various indicators, including the mobility indicators," Kumar told PTI in an interview.

The Indian economy has been adversely impacted by the coronavirus pandemic and the recovery has been relatively sluggish in the wake of the second Covid-19 wave.

Against this backdrop, the Niti Aayog vice chairman expressed confidence that the economic recovery will be "very strong" and agencies or organisations which have revised their GDP estimates downwards for this fiscal may have to revise them upwards

"Because, I expect India's GDP growth this (fiscal) year



would be in double digits," he

The economy contracted by 7.3% in the financial year ended March 31, 2021.

S&P Global Ratings has cut India's growth forecast for the current fiscal to 9.5% from 11% earlier, while Fitch Ratings has slashed the projection to 10% from 12.8% estimated earlier. The downward revisions were mainly due to slowing recovery after the second Covid-19 wave.

Indicating the possibility of a strong rebound, the Reserve Bank of India (RBI) has pegged economic growth at 9.5% in the current fiscal that ends on March 31, 2022.

Asked when private investments will pick up, Kumar said in some sectors like steel, cement and real estate, significant investment in capacity expansion is already taking announced an additional

In the consumer durable aimed at ramping up health

infrastructure. I think the government is On whether the government will be able to achieve its

far better prepared now ambitious disinvestment tarto face the third Covid get this fiscal, Kumar said that wave, if at all it does despite the second wave and its come up ... I feel the significant impact on the impact of the third wave health side, markets have on the economy will be remained buoyant and they much weaker than it was touched new heights. during the second wave "I think this sentiment not and the beginning of the

only will continue but it will strengthen as we go forward... India's story remains very strong, especially with respect to the FDI which has now cresector, it might take longer ated a new record both for because consumers might feel 2020-21 and between April to June in 2021-22," he said. a little hesitant due to uncertainty on account of the pan-

Pointing out that a good number of IPOs of start-ups are lined up, he said, "The climate for disinvestment is looking better and I am very hopeful that the disinvestment target would be fully realised."

The government has budgeted ₹1.75 lakh crore from stake sales in public sector companies and financial institutions. Achieving the target will be crucial for the government's finances, which have been stressed due to the pandemic and resultant increase in spending activities.

When asked about the option of the government issuing Covid-19 bonds to raise money, Kumar said, "Well give it whatever names you like, the point is that if the government Recently, the government needs to borrow more money ture, it could go ahead because

that will attract more private investments."

He said the government should issue bonds, whether these are Covid-19 bonds or infrastructure bonds, the name is not so material, and said bond yields have not risen despite the higher borrowing requirements of both the cen-

tral and state governments. "This means that there is an appetite for government borrowings and the deficit would be financed without much difficulty," he said.

Making a case for stepping up borrowing, Kumar said agencies like the IMF, the World Bank and the ADB had recommended that one should not worry too much about the size of the deficit because of the special circumstances the pandemic has created.

According to the 2021-22 Budget, the government's gross borrowing was estimated at ₹12.05 lakh crore for this

On high CPI and WPI inflation numbers, Kumar said he does not want to second guess the RBI. "RBI's Monetary Policy Committee minutes and as well as their announcements have made it very clear that at the moment inflationary expectations are not entrenched at high level.

"And that this is perhaps a temporary phenomenon and we will go back to inflation for expanding capital expendi- level within the target range of

PUNJAB CHEMICALS AND CROP PROTECTION LTD. CIN: L24231PB1975PLC047063

Regd. Office: Milestone 18, Ambala Kalka Road, Vill. & P.O. Bhankarpur, Derabassi Dist. SAS Nagar, Mohali (Punjab)- 140201 Tel No: 01762-280086, 280094, Fax No: 01762-280070 Email: info@punjabchemicals.com; web: www.punjabchemicals.com

NOTICE OF THE 45TH ANNUAL GENERAL MEETING TO BE HELD ON THURSDAY, AUGUST 12, 2021, REMOTE E-VOTING INFORMATION AND BOOK CLOSURE

NOTICE IS HEREBY GIVEN THAT the 45th Annual General Meeting of PUNJAB CHEMICALS AND CROP PROTECTION LIMITED will be held on Thursday, August 12, 2021 at 10:30 a.m. IST through Video Conferencing (VC)/ Other Audio-Visual Means(OAVM), in accordance with the various circulars issued by the Ministry of Corporate Affairs ("MCA") and other applicable circulars issued by Securities and Exchange Board of India ("SEBI") (collectively referred to as "relevant circulars") to transact businesses as detailed in the Notice of AGM dated May 27, 2021. Members will be able to attend the AGM through VC/OAVM. The Company will be mailing Notice together with the Audited Standalone and Consolidated Financia Statements for the year ended March 31, 2021, along with Auditors' report, Directors' Report and other related reports, electronically, to all the members individually, who have registered their e-mail addresses with the Depositories/Company. These documents shall also be available on the Investor Section of Company's website i.e. www.punjabchemicals.com and on the website of Stock Exchanges i.e. BSE Limited and the National Stock Exchange of India Limited at www.bseindia.com and www.nseindia.com respectively and also on the CDSL's website www.evotingindia.com.

Book Closure and Payment of Dividend: NOTICE is also hereby given pursuant to Section 91 of the Companies Act, 2013 and Regulation 42 of SEBI (Listing Obligations arid Disclosure Requirements) Regulations, 2015, that the Register of Members and the Share Transfer Books of the Company will remain closed from Thursday, the August 5, 2021 to Thursday, the August 12, 2021 (both days inclusive), to determine the Members entitled to receive the dividend for the year ended March 31, 2021 as well as for the purpose of Annual General Meeting (AGM). The dividend @ Rs. 2/- per equity share of Rs. 10/- each, after declaration at the Annual General Meeting; will be paid to those Members whose names will appear in the Register of Members / Beneficial owners maintained by the Depositories of the Company as on Thursday August 5, 2021, subject to deduction of income-tax at source ('TDS')

Voting through Electronic Mode: In accordance with Section 108 of the Companies Act, 2013 read with the Companies (Management and Administration) Rules, 2014, Secretarial Standard 2 on General Meetings and Regulation 44 of the SEBI (Listing Obligations and Disclosure Requirements) Regulations, 2015, the items of business to be transacted at the Meeting may be transacted through electronic means. The Company is pleased to provide E-Voting facility to all Its Members to exercise their right to vote on the resolutions through E-Voting platform provided by Central Depository Services (India) Limited (CDSL) ("remote e-voting"). The members, whose names appear in the register of the Members / list of Beneficia Owners as on the cut-off date i.e. Thursday, the August 5, 2021 are entitled to avail the facility of remote evoting. Eligible members who have acquired shares after the completion of mailing of the Annual Report and holding shares as on the cut-off date i.e. Thursday, the August 5, 2021 may follow the detailed procedure for obtaining User ID and Password and other instructions provided in the AGM Notice dated May 27, 2021 which will be available on the Company's website at www.punjabchemicals.com. However, if he/she is already registered with CDSL for remote e-voting then he/she can use his/her existing user ID and password for casting vote. If you forget your password, you can reset your password by using "Forgot User Details Password" option available on www.evotingindia.com.

Pursuant to SEBI Circular dated December 9, 2020, individual members holding shares in demat mode are advised to update their mobile number and email ID in their demat accounts in order to access evoting facility.

The remote e-voting period commences on Saturday, August 7, 2021 at 9.00 A.M. (IST) and will end on Wednesday, August 11, 2021 at 5.00 P.M. (IST). The Members will not be able to cast their vote through remote e-voting after the said date and time. In case of any query or grievance, you may refer to the Frequently Asked Questions (FAQ) for shareholders available on www.evotingindia.com or send e-mail to the helpdesk.evoting@cdslindia.com

The Members who have cast their votes through remote e-voting can also attend the Annual General Meeting but shall not be entitled to cast their vote again. The Members who have not cast their votes through remote e-voting can attend and vote electronically at the AGM. The facility for electronic voting before and during AGM shall be provided by CDSL.

Manner of registering/updating email addresses is as below: Members can contact their Depository Participants in case of shares held in electronic form and Alankit Assignments Limited in case the shares held in physical form for validating/ updating their e-mail address and mobile nos, including address and bank details. Members who have not registered their e-mail address and in consequence the Annual Report Notice of AGM could not be serviced, may get their email address and mobile number registered with Alankit Assignments Limited, by sending e-mail request at the email id rta@alankit.com or investorhelp@punjabchemicals.com along with scanned copy of the signed request letter providing the email address, mobile number, self-attested PAN copy and Client Master copy in case of electronic folio and copy of share certificate In case of physical shareholding. In case of any other queries, Members may write to rta@alankit.com or investorhelp@punjabchemicals.com.

Change of address / Dividend mandate: Members holding shares In physical mode are requested to inform about change of address/dividend mandate, if any, to the Company's Registrar & Share Transfer Agent Alankit Assignments Ltd., 4E/2, Jhandewalan Extension, New Delhi-110055 Tel: 011-42541234/23541234 Fax: 011-41543474 Email: rta@alankit.com immediately, not later than Monday, July 26, 2021. Members holding shares in demat mode should Inform their Depository Participants (DP) about such changes by Monday, July 26, 2021.

Scrutinizer: The Company has appointed Mr. P.S. Dua, Practicing Company Secretary, (Membership No. 4552, COP No. 3934) to act as the scrutinizer to conduct and supervise the Remote e-voting and E-voting during AGM and preparation of result of voting in a fair and transparent manner.

Inspection: The documents referred to in the Notice of the AGM are available electronically for inspection without any fee from the Members from the date of circulation of this Notice up to the date of AGM. Members wish to inspect such documents has to send an email at investorhelp@punjabchemicals.com.

Contact Details: Grievances connected with remote e-voting, if any, may be addressed to the undersigned i.e. Punit K Abrol, Sr. V.P (Finance) & Secretary, Punjab Chemicals and Crop Protection Limited, Derabassi Email: info@punjabchemicals.com/investorhelp@punjabchemicals.com, Phone: 01762-280086. For Punjab Chemicals and Crop Protection Limited

Place: Derabassi Date: 9th July, 2021

Sd/- Punit K Abrol Sr. V.P (Finance) & Secretary

Advisors can now bid for IDBI Bank sale till July 22

PRESS TRUST OF INDIA New Delhi, July 11


THE GOVERNMENT HAS extended the deadline for transaction and legal advisors to bid to manage the IDBI Bank strategic sale by nine days till July 22. The department of invest-

ment and public asset management (DIPAM) had on June 22 invited bids from merchant bankers and law firms to manage and provide legal advice for the sale process. The last date to put in bids was July 13. "The competent authority

has decided to extend the bid submission date of the tender by nine days. The last date of bid submission will now be July 22, 2021," DIPAM said in a notice.

DIPAM, which manages government's equity, had also clarified to merchant bankers that Life Insurance Corporation's (LIC) holding in IDBI Bank will be sold along with the government's stake, but the exact quantum of stake dilution would be decided

The central government and LIC together own more than 94% equity of IDBI Bank.



LIC currently has management control with a 49.24% stake, while the government holds 45.48%. Non-promoter shareholding stands at 5.29%.

The cabinet in May had approved the strategic sale of government and LIC's entire stake in IDBI. In response to queries

received from potential transaction advisors, DIPAM has said since LIC's stake will be sold along with that of the government, a single transaction advisor will manage the entire share sale process.

"The mandate received from CCEA is to offload up to 100% stake of GoI and LIC along with transfer of management control. However, the exact quantum is yet to be worked out. It will be determined, as we go through the transaction and ascertain investors' interest and market appetite," it said. The quantum of stake dilu-

tion would be declared before the RFP (request for proposal) stage of the transaction, it Finance minister Nirmala Sitharaman in her Budget for

2021-22 had said the privatisation of IDBI Bank would be completed in the current fiscal. The government aims to

mop up ₹1.75 lakh crore in the current fiscal from minority stake sale and privatisation. Of this, ₹1 lakh crore is to come from selling government stake in public sector banks and financial institutions. ₹75,000 crore will come as CPSE disinvestment receipts.

unitholders to get 5th tranche of ₹3,303 cr six schemes. The payment to

With this,

the total

reach ₹21,080

on April 23, 2020

Franklin Templeton

PRESS TRUST OF INDIA New Delhi, July 11

SBI FUNDS MANAGEMENT (SBI MF) will distribute the fifth tranche of ₹3,303 crore to unitholders of Franklin Templeton Mutual Fund's six shuttered schemes during the week beginning Monday.

With this, the total disbursement will reach ₹21,080 crore, amounting to 84% of

assets under management (AUM) as on April 23, 2020, a Franklin Templeton MF spokesperson said on Sun-

Under the first disbursement in February, investors received ₹9,122

crore, while ₹2,962 crore were paid to investors during the week of April 12, ₹2,489 crore during the week of May 3 and in the latest disbursement during the week of June 7, investors were paid ₹3,205

"SBI Funds Management (SBI MF) would be distributing the next tranche of ₹3,302.75 crore to unitholders across all

FPIs pull out ₹2,249 crore from

Indian equities so far this month

all investors whose accounts are KYC compliant with all details available will be made during the week of July 12 2021," the spokesperson said.

The amount to be distributed to unitholders will be paid by extinguishing proportionate units at the net asset value dated July 9, he added.

The payment will be made electronically to all eligible unitholders by SBI

MF, which has been appointed as the liquidator for disbursement will schemes under winding up crore, amounting by the Supreme to 84% of AUM as Court. In case the unitholders' bank account is not eligible for an elec-

> tronic payment, a cheque or demand draft will be issued and sent to their registered address by SBI MF.

In March, the Supreme Court accepted the standard operating procedure finalised by SBI MF to monetise assets and distribute the proceeds to unitholders of the six debt schemes of Franklin Templeton Mutual Fund.

FPI outflows this month to

date ... Taiwan, South Korea,

Thailand, Philippines and

Indonesia saw month-to-date

FPI outflows of \$1,640 mil-

lion, \$991 million, \$171 mil-

lion, \$89 million, \$77 million,

ment, he said India is expected

to remain vulnerable to US

Federal Reserve's monetary

policy and rising crude oil

hurts India's external account.

results in higher inflation and

"Elevated crude oil price

For the future of FPI invest-

respectively," he said.

prices.

Amit Mitra likely to step down as Bengal finance minister

PRESS TRUST OF INDIA Kolkata, July 11

NOTED ECONOMIST AND senior TMC leader Amit Mitra is likely to step down as the West Bengal finance minister and even retire from active politics due to ill health, party sources said on Sunday.

Seventy-three-year-old Mitra, who has been finance minister since 2011 when the TMC came to power after ending the 34-year-long rule of the Left Front, had not contested this year's assembly elections.

"Amit Da will not continue as the state finance minister as he will be completing six months in the post without being elected on November 4. He has already informed the party leadership that he doesn't want to continue in politics and administration due to ill health.

"But, due to Chief Minister Mamata Banerjee's insistence, Mitra had taken charge as the finance minister of the state after the party returned to power for the third time in May this year," a senior TMC leader told PTI on condition of




After Mitra steps down, the

chief minister will keep the ministry with her for some time before appointing the next finance minister, another TMC leader said, confirming the development. Mitra was a two-time MLA

from Khardah constituency in North 24 Parganas since 2011. Apart from finance, he had also held the industry portfolio from 2014-2021. Due to ill health, Mitra was not present in the vote-on-

account in February and state budget last week. Although the budget was prepared by him, the chief minister had presented the vote-on-account in February and state Parliamentary Affairs Minister Partha Chatterjee had tabled the state budget last week.



AFTER A MONTH of net inflows, foreign portfolio investors (FPIs) pulled out ₹2,249 crore from the Indian equities segment in the first seven trading sessions of July.

This could be largely attributed to profit booking by FPIs with markets trading near alltime highs and investors choosing to stay on the sidelines, Morningstar India associate director (manager research) Himanshu Srivastava said. VK Vijayakumar, chief

investment strategist at Geojit Financial Services, said it was important to appreciate the fact they are not selling big. "This is because even though valuations

stretched, there are no signs of a major crash in markets. The sharp dip in the US 10-year bondyield to around 1.3% has again tilted the market in favour of equity," he said.

Conversely, the debt seg-

The steady rise in the dollar index has become a headwind stood at ₹161 crore. for capital flows to emerging In June, FPIs became net markets, he added.

ment saw a net inflow of



"Elevated crude oil price hurts India's external account, results in higher inflation and possible currency depreciation which can adversely impact the foreign

portfolio flows," Kotak Securities executive vicepresident (equity technical research) said

₹2,088 crore between July 1 and July 10, as per the depositories data.

The total net outflow during the period under review

investors to the tune of ₹13,269 crore in Indian markets (equity and debt), after possible currency depreciation which can adversely impact the foreign portfolio flows," Chouhan added. Srivastava said interim

profit booking cannot be ruled out given high valuations, while dollar movement could also have an impact on the flows going ahead.

Chandigarh

financialexp.epap.in

चढ़नी के 'मिशन पंजाब' के समर्थन में आए लोग

लुधियाना, ११ जुलाई (जनसत्ता)।

संयुक्त किसान मोर्चा ने हालांकि किसान नेता गुरनाम सिंह चढूनी के 'मिशन पंजाब' विचार को मानने से इंकार कर दिया है। मोर्चा का कहना है कि यह किसान नेता की निजी धारणा हो सकती है। लेकिन हम इसके पक्ष में नहीं हैं। पर अब ऐसा लगता है कि लोगों ने चढ़ूनी के इस विचार को मानना शुरू कर दिया है यही वजह है कि डेरा बाबा नानक से सैकड़ों कारों का काफिला सिंघू सीमा की तरफ ले जाने के लिए आए चढ़नी को किसानों, उद्योगपतियों और अन्य लोगों का भरपूर सहयोग मिला।

जनसत्ता से बातचीत में चढ़नी ने कहा, मिशन पंजाब एक धारणा है जो मैंने आम लोगों के सामने रखी है बाकि उनपर ही निर्भर करता है। यह अच्छा है कि लोग इसे पसंद कर रहे हैं और उत्साह भी दिखा रहे हैं। जनता के पास कई अच्छे लोग हैं जो अपने स्तर पर चुनाव लड़ सकते हैं। हमें अपनी राजनीतिक प्रणाली को बदलना होगा पर संयुक्त मोर्चा ने फिर कहा, हम इसके पक्ष में नहीं

और इसे जनता की, जनता के लिए और जनता द्वारा बनाई प्रणाली ही मानना चाहिए। क्योंकि सालों पहले लोकतंत्र की नीव यही थी जोकि अब कारपोरेट द्वारा, कारपोरेट की, कारपोरेट के लिए बन चुकी है। हमने बार बार कई राजनैतिक दलों को मौका दिया। लेकिन सभी ने हमारा शोषण किया और हमें गरीब से और गरीब बना दिया।'

दिलचस्प यह रहा कि इस दौरान लोग भाकियु (चढुनी) जिंदाबाद के नारे लगाते रहे जबिक पहले वह भाकियू हरियाणा के नारे लगाते थे। चढूनी को बटाला, धारीवाल, गुरदासपुर, मुकेरियां, किशनगढ़ आदि इलाकों से किसानों का पूर्ण समर्थन मिला और लुधियाना में उद्योगपतियों ने भी उन्हें सहयोग दिया। बहादुरके डाइंग ऐसोसिएशन के अध्यक्ष तरुण बाबा जैन ने कहा, 'हम चढ़नी की 'मिशन पंजाब' धारणा का समर्थन करते हैं, कुछ दिन

पहले ही उन्होंने यह विचार दिया था और तब से ही हम उन्हें मजबूत करने की ठान ली है। हम लोग किसानों के साथ हैं। हम चाहते हैं कि कोई ऐसे राजनैतिक दल का गठन किया जाए, जिसमें किसान, उद्योगपति और मजदर भी हों। हम कांग्रेस, भाजपा और आम आदमी पार्टी इन सभी से तंग आ चुके हैं। कांग्रेस बिजली कट लगाकर हमें परेशान कर रही है। भाजपा के फरमान किसान, उद्योगपतियों और आम जनता के विरोधी है। अगर कोई राजनीतिक दल गठित होता है तो हम उन्हें पूरा समर्थन करेंगे।'

गुरदासपुर क्षेत्र के किसान गुरमीत सिंह ने कहा, 'हमें ऐसे मोर्चे की जरूत है जो हमारे लिये लड़ सके और हमारी मांगें पूरी करवाए। हम सबको इकट्ठे होकर इन सभी राजनीतिक दलों को कड़ी टक्कर देनी चाहिए।'

इसी बीच डेरा बाबा नानक में चढ़नी ने कहा,

'हम उन्हें वोट क्यों दें जो सिर्फ तीन प्रतिशत पंजीपतियों के लिए काम करते हैं। इसी लिए मैं लोगों से कह रहा हूं कि वह खूद भी चुनाव लड़ने को आगे आएं और सभी पंजाबियों को आगे आने चाहिए।

इसी बीच होशियारपुर जिले के मुकेरिया में कई युवा हाथों में तखतियां लेकर खड़े थे जिनपर लिखा था, 'लेयाणा है पंजाब बीच तीजा बदलाव।' उनका कहना है कि हम कांग्रेस और शिअद-भाजपा को कई बार मौका दे चुके हैं अब हम राजनीति को गंभीरता से लेगें।

इसी बीच संयुक्त किसान मोर्चा अभी भी इस बात पर अढ़ा हुआ है कि राजनीति और किसान दोनों इकट्ठा नहीं कर सकते। मोर्चा के नेता दर्शनपाल ने कहा, 'मिशन पंजाब की बातें, मोर्चा में दरार पैदा कर रही हैं। इससे लोग कृषि बिलों के खिलाफ लड़ाई को छोड़ मिशन पंजाब की बाते करने लगे हैं। चुनाव लड़ना हमारा एजंडा कभी नहीं रहा। मोर्चा इस संबंध में दिल्ली में 13-14 जुलाई को होने वाली बैठक में विचार करेगा।'

हरियाणा में 24 घंटों में 36 संक्रमित, 8 मरीजों की जान गई

पंचकूला, ११ जुलाई (जनसत्ता)।

हरियाणा में कोरोना का प्रकोप दिन पर दिन कम होता जा रहा है। आज 15 जिलों से किसी भी कोरोना संक्रमित मरीज की मौत नहीं हुई और 9 जिलों में कोई भी कोरोना संक्रमित मरीज सामने आए है।

पिछले 24 घंटों में 36 कोरोना संक्रमित मरीजों की पृष्टि हुई है और 8 संक्रमित मरीजों की जान चली गई। अब तक राज्य में कोरोना से 9,550 लोगों की मौत हो चुकी है। इस समय राज्य में 939 कोरोना के सक्रिय मरीज है।

आज नूहं से 2, हिसार, कुरुक्षेत्र ,महेद्रगढ़, भिवानी और पलवल में 1-1 मौत हुई। आज सबसे अधिक मामले गुरुग्राम में 7, अंबाला में 4, अन्य जिला में इससे कम संख्या थी। रिकवरी रेट बढ़ कर 98.64 बीते 61 दिनों से शहर में नए संक्रमित मरीजों से ज्यादा स्वस्थ होने वाले लोगों की संख्या बढ़ी है।

पंजाब में 24 घंटे में 6 की मौत

चंडीगढ़: पंजाब में कोरोना संक्रमण का कहर धीरे-धीरे कम हो रहा है। हालांकि राज्य सरकार ने कोरोना के रोजाना स्तर पर हो रही मौतों और संक्रमितों की संख्या कम होने के बाद बंदिशें काफी कम की हैं। कोरोना से मौतों और नए मरीजों का सिलसिला कम होने से लोगों और प्रशासन ने राहत की सांस ली है। आज रविवार को राज्य में कोरोना से 6 लोगों की मौत हो गई जबकि पिछले चौबीस घंटे में 128 नए संक्रमित मिले हैं। पंजाब स्वास्थ्य एवं परिवार कल्याण विभाग की ओर से जारी मीडिया बुलेटिन के मुताबिक अब तक राज्य में कोरोना के संदिग्ध मामलों की संख्या 1,13,76098 है। पॉजिटिव पाए गए मरीजों की संख्या 5,97,598 है। टीक हुए मरीजों की संख्या 5,79,829 हो चुकी है। सक्रिय मामलों की संख्या 1583 है। कोरोना से राज्य में कुल मौतों की संख्या 16,186 हो गई हैं। करीब 304 मरीज ऑक्सीजन के सहारे हैं और 10 मरीजों की सांसें वैंटिलेटर के सहारे लटकी हैं। राज्य में आज आए नए संक्रमितों में लुधियाना से 24, एसएएस नगर

से 5, फाजिल्का से 20, चंडीगढ़ में लगातार 6वें दिन कोरोना से बिंडा से 10, पटियाला से 8, जलंधर से 12, मानसा से 2, होशियारपुर से 5, चं**डीगढ** : शहर में लगातार छटे दिन कोरोना संक्रमण से किसी की मौत नहीं हुई है। जो शहर के लिए राहत की बात है। बता दें कि संक्रमण से शहर में अब तक 809 लोगों की मौत हो चुकी है। दूसरी ओर आज शहर में सिर्फ 6 नए संक्रमित मरीजों की पुष्टि हुई है। जिसको मिलाकर अब तक शहर में 61831 संक्रमित मरीजों की पृष्टि हो चुकी है। चंडीगढ़ में कोरोना के अब सक्रिय मामले सिर्फ 96 बाकी बचे हैं। लगातार 61 दिनों से नए संक्रमित मरीजों से

अमृतसर से 15, मुक्तसर से 2, कपुरथला से 6, पटानकोट से 1, फिरोजपुर से 1, फरीदकोट से 4, गरदासपर से 5. संगरूर अधिक स्वस्थ होने वाले लोगों की संख्या सामने आई है,जो चंडीगढ शहर के लिए राहत की से ३, मोगा से २, फतेहगढ बात है। आज 12 संक्रमित मरीजों ने कोरोना को मात देकर घर वापसी की है। शहर में अब तक 60926 संक्रमित मरीजों ने कोरोना को मात देकर स्वस्थ हुए हैं। बीते 24 घंटों में 1663 साहिब से 1, और संदिग्ध लोगों के सैंपल लेकर जांच के लिए आगे भेजा है। जिनमें से सिर्फ 04 लोगों के एसबीएस नगर से 2 मरीज शामिल हैं।

मलोया के साथ लगते जंगल में मिला मांस से भरा बैग

मौके से एक स्कूटी और फटे कपड़े भी हुए बरामद, पुलिस को हत्या की आशंका

चंडीगढ़, 11 जुलाई (जनसत्ता)।

रविवार सुबह मलोया की जंगल में मांस से भरा एक बैग मिला है। इस घटना के बाद से आपपास के लोगों में हड़कंप मच गया। वहीं, बैग के इर्द-गिर्द महिला और पुरुष के फटे हुए कपड़े भी मिलें हैं। इस बैग को जंगल में बह रहे एक गंदे नाले के पास फेंका हुआ था। साथ ही जंगल में स्कूटी भी बरामद हुई है। सूचना पाकर पुलिस टीम

बसपा ने पिछड़ा वर्ग से जीएस कंबोज

को चंडीगढ़ का अध्यक्ष बनाया

अध्यक्ष लगाया ह। वह बसपा के मुल काडर

के कार्यकर्ता व ओबीसी समाज से संबंधित हैं।

यहां जारी एक बयान में यह जानकारी देते हए

पंजाब हरियाणा चंडीगढ़ के प्रदेश प्रभारी रणधीर

सिंह बेनीवाल ने कहा कि आजतक ओबीसी वर्ग

को हमेशा वोटर बनाकर ही कांग्रेस और भाजपा

ने इस्तेमाल किया है, जबकि कभी सम्मान नहीं

किया। बसपा ही एक मात्र पार्टी है जिसने पंजाब

की राजधानी में कई ओबीसी प्रदेश अध्यक्ष

बनाए हैं। इस मौके पर सुखदेव सिंह सोनू को

पहले भी बसपा ने कई प्रदेश अध्यक्ष

चंडीगढ़, 11 जुलाई (जनसत्ता)।

बहुजन समाज पार्टी की

राष्ट्रीय अध्यक्ष मायावती ने

राजनीतिक फेरबदल करते

हुए गुरचरण सिंह कंबोज को

बसपा की चंडीगढ इकाई का

डॉग स्क्वायड टीम के साथ और फॉरेंसिक टीम भी मौके पर

पुलिस से प्राप्त जानकारी के अनुसार रविवार सुबह वहीं पास में रहने वाले कुछ लोग जंगल क्षेत्र से होकर गुजर रहे थे। इसी दौरान राहगीरों की नजर जंगल के अंदर पड़े एक बैग पर पड़ी, जब वह नजदीक गए तो बैग से बदबू आई। जब वह बैग के पास पहंचें तो कछ फटे हुए कपड़े भी मिले। इसके तुरंत बाद उन्होंने पुलिस को इसकी सूचना दी।

पुलिस डॉग स्क्वायड टीम और फॉरेंसिक टीम ने जब जंगल में जाकर छानबीन की और बैग खोला तो उसमें मांस निकला।

बैग के बगल में पैंट और कमीज भी मिली है, जोकि फटे हुए थे। फॉरेंसिक टीम ने मौके से सैंपल लेकर जांच के लिए लैब भेज दिए हैं। वहीं मामले की जांच की

जा रही है। ताकि यह पता लगाया जा सके यह मांस किसी जानवर का है या किसी इंसान का। पुलिस ने बताया कि प्राथमिक जांच में यह सामने आया है कि किसी व्यक्ति को मारकर शरीर के टुकड़े कर बैग में डालकर इसे जंगल में फेंक दिया गया है, लेकिन जब तक

1 Name of the Target Company

भिवानी, हिसार और सोनीपत में पकडे सर्वाधिक बिजली चोर

चंडीगढ़,11 जुलाई (जनसत्ता)।

हरियाणा में एक तरफ जहां गर्मी के मौसम में बिजली को लेकर हाहाकार मची हुई है वहीं दूसरी तरफ बिजली निगमों ने प्रदेश में तीन दिन तक विशेष अभियान चलाकर छह हजार से अधिक बिजली चोर पकड़े हैं। रविवार को प्रदेश के सभी जिलों से इस आप्रेशन की रिपोर्ट चंडीगढ़ मुख्यालय पहुंच गई है। इस साल के दौरान यह दुसरा मौका है जब बिजली निगम की टीमों द्वारा प्रदेश में एक साथ अभियान चलाकर बिजली चोर पकड़े गए हैं। प्रदेश अधिक बिजली चोर पकड़े गए हैं।

हरियाण के बिजली मंत्री चौधरी

रणजीत सिंह चौटाला ने आज इस बारे में जानकारी देते हुए बताया कि पूरे प्रदेश को चार जोन में बांटकर बिजली निगम की कल 482 टीमों को छापा मारने के लिए फील्ड में उतारा गया। जिन्होंने प्रदेश भर में 29 हजार 948 प्रतिष्ठानों की जांच की। जिनमें से 6015 चोरी करते हुए पकड़े गए। उन्होंने बताया कि इस अभियान के दौरान 13 हजार 985.79 किलोवाट बिजली चोरी पकड़ी गई। बिजली चोरों को 2562.79 लाख का जुमार्ना किया गया है।

उन्होंने बताया कि सबसे अधिक बिजली चोरी के 475 केस भिवानी, 449 हिसार, 413 सोनीपत में पकड़े गए हैं। सबसे कम 51 मामले पंचकूला में सामने आए हैं।

बचाव कार्य में जुट गए। सूचना मिलते ही

पुलिस तुरंत मौके पर पहुँची और घायलों

को एम्बुलेंस से कालका के सरकारी

अस्पताल में ले जाया गया।

पंजाब केमिकल्स एंड क्रॉप प्रोटेक्शन लिमिटेड सीआइएनः L24231PB1975PLC047063

पंजी. कार्या.: 18 , अंबाला−कालका रोड, गांव व डाकखाना भंकरपुर, डेराबस्सी, जिला एसएएस नगर, मोहाली (पंजाब)- 140201, टेली: 01762-280086, 522250, फैक्स नं.: 01762-280070 ई-मेलः info@punjabchemicals.com, वेबसाइटः www.punjabchemicals.com

वीरवार, 12 अगस्त, 2021 को आयोजित होने वाली 45वीं वार्षिक सामान्य बैठक, रिमोट इ-वोटिंग जानकारी तथा किताब बंदी की सूचना

कोई मौत नहीं, 6 नए संक्रमित

सैंपल का इंतजार किया जा रहा है। जिनकी रिपोर्ट सोमवार दोपहर तक आएगी।

एतदुद्वारा सुचना दी जाती है कि पंजाब केमिकल्स एंड क्रॉप प्रोटेक्शन लिमिटेड की 45वीं वार्षिक सामान्य बैठक कॉरपोरेट मामलों के मंत्रालय द्वारा ("MCA") जारी किए गए विभिन्न परिपत्रों और भारतीय प्रतिभृति और विनिमय बोर्ड ("सेबी") द्वारा जारी किए गए (सामृहिक रूप से" संबंधित परिपत्र "के रूप में संदर्भित) अन्य लागु परिपत्र के तद्नुसार 27 मई, 2021 के एजीएम नोटिस् में विस्तृत रूप से व्यापार करने के लिए वीरवार, 12 अगस्त, 2021 को सुबह 10:30 बजे वीडियो कॉन्फ्रेंसिंग (वीसी)/अन्य ऑडियो–विजुअल मीन्स (ओएवीएम) के माध्यम से आयोजित की जाएगी। सँदस्य वीसी/ओएवीएम के माध्यम से एजीएम में भाग लेने में सक्षम होंगे। कंपनी 31 मार्च, 2021 को समाप्त वर्ष के लिए ऑडिट किए गए स्टैंडअलोन और समेकित वित्तीय विवरणों के साथ ऑडिटर रिपोर्ट, निदेशकों की रिपोर्ट और अन्य संबंधित रिपोर्ट इलेक्ट्रॉनिक रूप से, सभी सदस्यों को व्यक्तिगत रूप मेलिंग नोटिस देगी, जिन्होंने अपना ई-मेल पता डिपॉजिटरी/कंपनी के साथ पंजीकृत किया है। ये दस्तावेज कंपनी की वेबसाइट www.punjabchemicals.com के इन्वेस्टर सेक्शन और स्टॉक एक्सचेंज अर्थात बीएसई लिमिटेड www.bseindia.com और नेशनल स्टॉक एक्सचेंज ऑफ इंडिया लिमिटेड की वेबसाइट www.nseindia.com और सीडीएसएल की वेबसाइट www.evotingindia.com भी उपलब्ध हैं।

लाभांश की अदायगी तथा किताबबंदी: एतद्द्वारा सूचना दी जाती है कि कंपनी अधिनियम, 2013 की धारा 91 और सेबी (आपत्तियों के सूचीकरण एवं प्रकृटीकरण अपेक्षाएं) विनियमों, 2015 के विनियमन 42 के अनुपालन में सदस्यों का रजिस्टर और कंपनी की शेयर हस्तांतरण किताब 31 मार्च, 2021 को समाप्त <u>ह</u>ए वर्ष के लिए लाभांश प्राप्त करने के हकदार सदस्यों को निर्धारित करने के साथ वार्षिक सामान्य बैठक (एजीएम) के उद्देश्य से वीरवार, 5 अगस्त, 2021 से वीरवार, 12 अगस्त, 2021 (दोनों दिन सम्मिलित) से बंद रहेंगी। वार्षिक सामान्य बैठक में घोषणा के बाद अंतिम लाभांश 10 रुपये प्रति शेयर का @ 2 रुपये; उन सदस्यों को भुगतान किया जाएगा जिनके नाम कंपनी के सदस्यों के रजिस्टर में वीरवार, 5 अगस्त, 2021 के अनुसार डिपॉजिटरी द्वारा रखे गए लाभकारी मालिकों/सदस्यों के रजिस्टर के रूप में दिखाई देंगे जो स्रोत पर आयकर में कटौती के अधीन ('टीडीएस') है।

इलेक्टोनिक विधि के माध्यम से वोटिंग: कंपनी (प्रबंधन और प्रशासन) नियम, 2014, सामान्य बैठक पर सेक्रेटेरियल स्टेंडड 2 और सेबी (आपत्तियों के सूचीकरण एवं प्रकृटीकरण अपेक्षाएं) विनियमों, 2015 के विनियमन 44 के साथ पठित कंपनी अधिनियम, 2013 की धारा 108 के अनुसार बैठक में लेन–देन करने वाले व्यवसाय के मद को इलेक्ट्रॉनिक माध्यमों से लेन–देन किया जा सकता है। कंपनी सेंट्रल डिपॉर्जिटरी सर्विसेज (इंडिया) लिमिटेड (सीडीएसएल) ("रिमोट ई–वोटिंग") द्वारा प्रदान किए गए ई–वोटिंग प्लेटफॉर्म के माध्यम से प्रस्ताव पर मतदान करने के अपने अधिकार का प्रयोग करने के लिए अपने सभी सदस्यों को ई-वोटिंग सुविधा प्रदान करने के लिए ख़ुश है। वे सदस्य, जिनके नाम कट ऑफ डेट पर यानी वीरवार, 5 अगस्त, 2021 को लाभार्थियों के सदस्यों/सूची के रजिस्टर में दिखाई देते हैं, वे रिमोट ई-वोटिंग की सुविधा प्राप्त करने के हकदार हैं। वार्षिक रिपोर्ट के मेल के पुरा होने और कट-ऑफ की तारीख यानी वीरवार, 5 अगस्त, 2021 को शेयरों को हासिल करने वाले पात्र सदस्य इलेक्ट्रॉनिक माध्यमों से मतदान करने के लिए अपना वोटिंग अधिकार प्राप्त करने के लिए यूजर आईडी और पासवर्ड और अन्य निर्देश के लिए 27 मई, 2021 को दिए गए एजीएम नोटिस में उपलब्ध निदेशों का पालन करें, जो कंपनी की वेबसाइट www.punjabchemicals.com पर उपलब्ध है। हालाँकि, यदि वह पहले से ही रिमोट ई-वोटिंग के लिए सीडीएसएल में पंजीकृत है, तो . वह वोट डालने के लिए अपने मौजदा उपयोगकर्ता आईडी और पासवर्ड का उपयोग कर सकता है। यदि आप अपना पासवर्ड भल जाते हैं, तो आप www.evotingindia.com पर उपलब्ध "फारगेट यूजर डिटेल्स/ पासवर्ड" विकल्प का उपयोग करके अपना

सेबी परिपत्र दिनांक 9 दिसंबर, 2020 के अनुवर्ती, डीमैट विधि में शेयर धारक व्यक्तिगत सदस्य को ई-वोटिंग सुविधा को संचालित करने के लिए उनके डीमैट खातों में उनके मोबाईल नंबर और ईमेल आईडी को अपडेट करने की

रिमोट ई-वोटिंग की अवधि शनिवार, 7 अगस्त, 2021 को सबह 9.00 बजे (आईएसटी) से शरू होगी और बधवार, 11 अगस्त, 2021 को शाम 5.00 बजे (आईएसटी) समाप्त होगी। सदस्य उक्त तिथि और समय के बाद रिमोट ई-वोटिंग के माध्यम सेअपना वोट नहीं डाल पाएंगे। किसी भी प्रश्न या शिकायत के मामले में, आप www.evotingindia.com पर उपलब्ध शेयरधारकों के लिए अक्सर पूछे जाने वाले प्रश्नों (एफएक्यू) का संदर्भ ले सकते हैं या helpdesk.evoting@cdslindia.com पर ई-मेल

जिन सदस्यों ने रिमोट ई-वोटिंग के माध्यम से अपना वोट डाला है, वे भी वार्षिक सामान्य बैठक में भाग ले सकते हैं लेकिन फिर से अपना वोट डालने के हकदार नहीं होंगे। जिन सदस्यों ने रिमोट ई-वोटिंग के माध्यम से अपना वोट नहीं डाला है, वे एजीएम में इलैक्टॉनिक रूप से मतदान कर सकते है। इलैक्टॉनिक मतदान के लिए सविधा एजीएम से पहले और दौरान सीडीएसएल द्वारा

र्डमेल पते का पंजीकरण∕अपडेट करने की विधि नीचे अनुसार है: सदस्य इलेक्ट्रॉनिक रूप में रखे शेयरों के मामले में अपने डिपॉजिटरी पार्टिसिपेंट्स से संपर्क कर सकते हैं और भौतिक रूप में रखे गए शेयर के मामले में उनके ई–मेल और मोबाईल नं. के साथ पते व बैंक विवरण को अपडेट/वैध करने के लिए अलंकित असाइनमेंट्स लिमिटेड से संपर्क कर सकते हैं। जिन सदस्यों ने अपना ई-मेल पता पंजीकृत नहीं किया है और परिणाम में वार्षिक रिपोर्ट, एजीएम के नोटिस प्राप्त नही हुआ है, वे अपना ईमेल पता और मोबाइल नंबर अलंकित असाइनमेंट्स लिमिटेड की ईमेल आईडी rta@alankit.com पर अनुरोध भेजने द्वारा या ईमेल आईडी investorhelp@punjabchemicals.com पर हस्ताक्षरित अनुरोध पत्र की स्कैन की गई प्रतिलिपि के साथ ईमेल पता, मोबाइल नंबर, स्व-सत्यापित पैन कॉपी और इलेक्ट्रॉनिक फोलियों के मामले में क्लाइंट मास्टर कॉपी और भौतिक शेयर के मामले में शेयर प्रमाणपत्र की प्रतिलिपि भेजकर पंजीकृत करवा सकते हैं। किसी अन्य प्रश्न के मामले में, सदस्य rta@alankit.com या investorhelp@punjabchemicals.com पर लिख सकते हैं।

पते/लाभांश मेन्डेट में बदलाव: भौतिक विधि में शेयर रखने वाले सदस्यों से अनुरोध है कि वे कंपनी के रजिस्ट्रार और शेयर ट्रांसफर एजेंट- अलंकित असाइनमेंट्स लिमिटेड, 4ई/2, झंडेवालान एक्सटेंशन, नई दिल्ली- 110055 फोनः 011-42541234/23541234, फैक्सः 011-41543474 ईमेलः rta@alankit.com को पते/लाभांश मेन्डेट में बदलाव के बारे में अंततम सोमवार, 26 जुलाई, 2021 तक सूचित करें। डीमैट मोड में शेयर रखने वाले सदस्यों को ऐसे परिवर्तनों के बारे में अपने डिपॉजिटरी पार्टिसिपेंट्स (डीपी) को सोमवार, 26 जुलाई, 2021 तक सूचित करना चाहिए।

संवीक्षक: कंपनी ने निष्पक्ष और पारदर्शी तरीके में एजीएम के दौरान रिमोट ई-वोटिंग और ई-वोटिंग तथा वोटिंग के परिणाम की तैयारी की निगरानी और संचालित करने के लिए संवीक्षक के रूप में कार्य करने के लिए श्री पी.एस. दुआ, पेशेवर कंपनी सचिव, (सदस्यता संख्या 4552, सीओपी नंबर 3934) को नियुक्त किया है।

निरीक्षण: एजीएम के नोटिस में निर्दिष्ट दस्तावेज एजीएम की तिथि तक इस नोटिस के प्रचलन की तारीख से सदस्यों द्वारा बिना किसी शुल्क के निरीक्षण के लिए इलेक्ट्रॉनिक रूप से उपलब्ध हैं। इस तरह के दस्तावेजों का निरीक्षण करने के लिए सदस्य investorhelp@punjabchemicals.com पर ईमेल भेज सकते हैं।

संपर्क विवरणः रिमोट ई-वोटिंग से जुड़ी शिकायतों, यदि कोई हो, को अधोहस्ताक्षरी यानी पुनीत के अबरोल, वरिष्ठ उपाध्यक्ष (वित्त) और सचिव, पंजाब केमिकल्स एंड क्रॉप प्रोटेक्शन लिमिटेड, डेराबस्सी को संबोधित किया जा सकता है।

स्थानः डेराबस्सी

दिनांक: 9 जुलाई, 2021

ईमेलः info@punjabchemicals.com/investorhelp@punjabchemicals.com, फोनः 01762- 280086.

कृते पंजाब केमिकल्स एंड क्रॉप प्रोटेक्शन लिमिटेड

ह./- पुनीत के अबरोल वरि. उपाध्यक्ष (वित्त) तथा सचिव

में तीन दिन तक चलाए गए अभियान के फॉरेंसिक टीम की रिपोर्ट नहीं दौरान भिवानी, हिसार व सोनीपत में सबसे आ जाती तब तक यह कहना मुश्किल है कि यह इंसान का

पंचकुला के कालका में एक ट्रक ने कल शाम एक के बाद एक सात लोगों को टक्कर मारी और इस दर्दनाक हादसे में मां-बेटे की

राष्ट्रीय राजमार्ग पर जाम लग गया और इस दौरान गुरसाई भीड़ ने ट्रक चालक की पिटाई कर दी। मिली जानकारी के अनसार शनिवार शाम को एक बेकाबू ट्रक ने 3-4 लोगों को, 2 स्कटी और 1 बाइक को टक्कर मार दी। ट्रक खंबे से टकराकर रुक

मिली जानकारी

मौत हो गयी। इस हादसे के कारण पुराने

के अनुसार बच्ची

ओबीसी वर्ग से बनाए हैं।

महिला की हत्या कर शव फांसी के फंदे पर लटकाया

चंडीगढ़, 11 जुलाई (जनसत्ता)।

प्रभारी बनाया गया है।

हरियाणा के जींद जिले के गांव हैबतपुर में पति-पत्नी के बीच हुई कहासुनी के चलते पति ने पत्नी की हत्या कर शव को फांसी के फंदे पर लटका दिया। घटना की सुचना पाकर सिविल लाइन थाना पुलिस फोरेंसिक टीम के साथ मौके पर पहुंच गई। पुलिस ने मृतका के भाई की शिकायत पर पति तथा देवर के खिलाफ हत्या का मामला दर्ज कर

जांच शुरू कर दी है। गांव हैबतपुर निवासी सत्यवान की पत्नी कुलविंद्र कौर (38) का शव रविवार को मकान के कमरे में पंखे से फंदे पर लटका हुआ था। मृतका की गर्दन, सिर तथा बाजू व शरीर के अन्य हिस्सों पर चोट के निशान थे। घटना की सूचना पुलिस फोरेंसिक टीम के साथ मौके पर पहुंच गई और मृतका के परिजनों

FRITES

को मौके पर बुला शव को फांसी के फंदे से नींचे उतारा। बताया जाता है कि सत्यवान की उसकी पत्नी कुलविंद्र कौर से रात को कहासुनी हुई थी और नौबत मारपीट तक जा पहुंची थी। मृतका के शरीर पर चोट के निशान थे तथा गर्दन से निकल रहे खून से साफ जाहिर हो रहा था कि उसकी हत्या कर शव को फांसी के फंदे पर लटकाया गया है ताकि मामला आत्महत्या का लगे। मृतका के भाई गांव घिमाणा निवासी देवेंद्र ने पलिस को बताया कि उसकी बहन कुलविंद्र की शादी लगभग 20 साल पहले सत्यवान के साथ हुई थी। उनके साथ सत्यवान का छोटा भाई सुल्तान भी रह रहा है। सत्यवान तथा कुलविंद्र के बीच अक्सर झगड़ा होता रहता था। 10 दिन पहले भी कुलविंद्र के साथ मारपीट की गई थी।

योग शिविर आयोजित

पंचकूलाः स्थानीय सेक्टर 15 के पार्क में पतंजिल योग समिति के योग शिक्षक बीडी ग्रोवर के सहयोग से लगाए गए योग शिविर के दूसरे दिन लोगों ने बहुत ही उत्साह के साथ भाग लिया। आज के शिविर का संचालन सत्यपाल सिंह, जिला प्रभारी, पतंजिल योग सिमति पंचकूला द्वारा किया गया। उन्होंने योग प्राणायाम तथा आसनों की विधि तथा लाभ के बारे में बताया गया तथा वात रोगों के निवारण के बारे में विस्तृत रूप से बताया।



राइट्स लिमिटेड

कालका में बेकाबू ट्रक से टकराने से मां-बेटे की मौत पंचकूला, ११ जुलाई (जनसत्ता)। साक्षी सिंगला शनिवार शाम अपनी मां सक्षम की मौत हो गयी। सैंकड़ों की सख्या शिवानी सिंगला, अपने डेढ़ साल के भाई में लोग मौके पर इकट्ठे हो गए। और

सक्षम, ताई स्वाति सिंगला, ताई के बेटे वंश

और बेटी खुशी के साथ मार्किट गई थी।

तभी एक ट्रॅंक ने उन्हें टक्कर मार दी।

हादसे में साक्षी की मां शिवानी और भाई

POST OFFER ADVERTISEMENT TO THE EQUITY SHAREHOLDERS UNDER REGULATION 18 (12) IN TERMS OF SEBI (SUBSTANTIAL ACQUISITION OF SHARES AND TAKEOVERS) REGULATIONS, 2011 AS AMENDED OF **SHALIMAR AGENCIES LIMITED**

Open Offer for Acquisition upto 7,80,260 (Seven Lakhs Eighty Thousand Two Hundred and Sixty) Equity Shares of Rs.10/- eacl

and Mr. Narendra Kotti (hereinafter referred to as "PAC 3") at an Offer Price of Rs.12/- per equity share This Post Offer Advertisement is being issued by Finshore Management Services Limited (hereinafter referred to as "Manager to th Offer"), on behalf of IT Trailblazers Resources Private Limited ("Acquirer") along with Mr. Venkata Rajani Kumar Vemuri ("PAC 1"), Mi Ravulapally Arjun Kumar ("PAC 2") and Mr. Narendra Kotti ("PAC 3") (Collectively referred to as "PACs"), in connection with the offer by the Acquirer along with the PACs, in compliance with Regulation 18(12) of the Securities and Exchange Board of India (Subs Acquisition of Shares and Takeovers) Regulations, 2011 as amended ("SEBI SAST Regulations"). The Detailed Public Statement ("DPS' with respect to the aforementioned offer was made on 29th April, 2021 in Financial Express, English Daily (in all editions), Jansatta, Hin Daily (in all editions), Mumbai Lakshadeep, Marathi daily (in Mumbai edition) and in Prajadarbar, Telugu daily (in Hyderabad edition)

SHALIMAR AGENCIES LIMITED

Venkata Rajani Kumar Vemuri (hereinafter referred to as "PAC 1"), Mr. Ravulapally Arjun Kumar (hereinafter referred to as "PAC 2'

2	Name of the Acquirer and PACs	IT Trailblazers Resources Private Limited: Acquirer Mr. Venkata Rajani Kumar Vemuri: PAC 1 Mr. Ravulapally Arjun Kumar: PAC 2 Mr. Narendra Kotti: PAC 3			
3	Name of the Manager to the Offer	Finshore Management Services Limited			
4	Name of the Registrar to the Offer	Aarthi Consultants Pvt. Ltd			
5	Offer Details:				
	a) Date of Opening of the Offer	14 th June, 2021 (Monday)			
	b) Date of Closure of the Offer	25th June, 2021 (Friday)			
6	Date of Payment of Consideration	9 th July, 2021 (Friday)			
7	Details of Acquisition				
SI. No	Particulars	Proposed in the Offer Document (Letter of Offer)		Actuals	
7.1	Offer Price	Rs. 12 per Fully paid up equity share		Rs. 12 per Fully paid up equity share	
7.2	Aggregate number of shares tendered	7,80,260		50,035	
7.3	Aggregate number of shares accepted	7,80,260		50,035	
7.4	Size of the Offer (Number of shares multiplied by offer price per share)	Rs.93,63,120		Rs.6,00,420	
7.5	Shareholding of the Acquirer and PACs before Agreements/Public Announcement (No. & %)	NIL		NIL	
7.6	Shares Acquired by way of Share Purchase Agreement (SPA) Number Griden Share Capital	18,17,703 (60.57 %)		18,17,703 (60.57 %)	
7.7	Shares Acquired by way of Open Offer Number Graph of Fully Diluted Equity Share Capital	7,80,260 (26.00%)		50,035 (1.67%)	
7.8	Shares acquired after Detailed Public Statement Number of shares acquired Price of the shares acquired Softhe shares acquired	NIL		NIL	
7.9	Post offer shareholding of Acquirer along with PACs • Number • % of Fully Diluted Equity Share Capital	25,97,963 (86.57 %)		18,67,738 (62.24 %)	
7.10	Pre & Post offer shareholding of the Public	Pre-Offer	Post-Offer	Pre-Offer	Post-Offer
	Number % of Fully Diluted Equity Share Capital	11,83,297 (39.43 %)	4,03,037 (13.43%)	11,83,297 (39.43 %)	11,33,262 (37.76 %)

- A copy of this Post Offer Advertisement will be available on the websites of SEBI, BSE Limited and the registered office of the Targe
- 10. The capitalized terms used but not defined in this advertisement shall have the meanings assigned to such terms in the Publi Announcement and/or Detailed Public Statement and/or Letter of Offer 11. This Post offer Advertisement is being issued in all the newspapers in which the DPS has appe
- ssued by Manager to the Offer on behalf of the Acquirer and PACs



Finshore Management Services Limited

Anandlok Block A, Room-207, 227, AIC Bose Road, Kolkata-700020
Tel: +91- 033-22895101/9831020743 Website: www.finshoregroup.com

vestor Grievance email id: ramakrishna@finshoregroup.com Contact Person: Mr. S Ramakrishna Iyeng

Place: Kolkata

Date: 12th July, 2021

Chandigarh